

Ref.: MTL / SEC/ 2024-25 / 36

Date: 09.08.2024

To,
BSE Limited,
Corporate Relationship Department
1st Floor, New Trading Ring
Rotunda Building, P J Towers
Dalal Street, Fort, Mumbai - 400001.

Dear Sir/Madam,

SCRIP Code: 511768 | Company Symbol: MASTERTR

Subject: News-Paper Publications under Regulation 47 (b) of the SEBI (Listing Obligations and Disclosure Requirements) Regulations, 2015

With reference to the captioned subject, please find attached herewith copy of newspaper publication of the Un-audited Financial Results for the Quarter ended 30th June, 2024 published on Thursday, the 8th day of August, 2024 in following News Paper(s):

- 1. Desh Sewak [Punjabi Newspaper]
- 2. The Economic Times [English Newspaper]
- 3. Business Standard [English Newspaper]

You are requested to kindly take the same on records.

Thanking You

Yours Faithfully
For Master Trust Limited

(VIKAS GUPTA)

Company Secretary & Compliance Officer

Encl: as above

MASTER TRUST LIMITED

CIN: L65991PB1985PLC006414

Regd. Office: Master Chambers, SCO 19, 3rd Floor, Feroze Gandhi Market, Ludhiana, Punjab-141 001 • Tel.: 0161-5043500 Corporate Office: 1012, 10th Floor, Arunachal Building, 19, Barakhmba Road, New Delhi -110001 • Tel.: 011-42111000 E-mail: secretarial@mastertrust.co.in • Website: www.mastertrust.co.in

ਮਾਮਲਾ ਸਨਮਤੀ ਜੈਨ ਸਕੂਲ ਵੈਨ ਦੇ ਹਾਦਸੇ 'ਚ ਹੋਈ ਵਿਦਿਆਰਥੀ ਦੀ ਮੌਤ ਦਾ ਇੰਟਰ ਅਕੈਡਮੀ ਜ਼ੋਨ ਫੁੱਟਬਾਲ ਟੂਰਨਾਮੈਂਟ ਕਰਵਾਇਆ ਡਾਇਰੈਕਟਰ, ਪ੍ਰਿੰਸੀਪਲ, ਐਸਐਸ ਜੈਨ ਬਿਰਾਦਰੀ ਦੇ ਸਾਬਕਾ ਸਕੂਲ ਦੇ ਮੌਜੂਦਾ ਪ੍ਰਧਾਨ ਸਣੇ ਅੱਠ ਵਿਅਕਤੀਆਂ 'ਤੇ ਮਾਮਲਾ ਦਰਜ



ਜਗਰਾਉਂ, 7 ਅਗਸਤ: ਬੀਤੀ ਕੱਲ ਜਗਰਾਉਂ ਦੇ ਸਨਮਤੀ ਵਿਮਲ ਜੈਨ ਸਕੂਲ ਦੀ ਖਟਾਰਾ ਵੈਨ ਦਾ ਸੰਤੂਲਨ ਵਿਗੜਨ ਨਾਲ ਹਾਦਸਾ ਹੋ ਗਿਆ ਸੀ ਜਿਸ ਵਿੱਚ ਇੱਕ ਸੱਤ ਸਾਲਾਂ ਮਾਸਮ ਗੁਰਮਨ ਸਿੰਘ ਦੀ ਮੌਕੇ ਤੇ ਮੌਤ ਹੋ ਗਈ

ਪਹਿਲੀ ਜਮਾਤ ਵਿੱਚ ਪੜਦੇ ਹੋਏ ਸੱਤ ਸਾਲਾ ਮਸੂਮ ਨੂੰ ਗੁਰਮਨ ਦੀ ਮੌਤ ਤੋਂ ਬਾਅਦ ਗੁਰਮਤ ਦੇ ਮਾਪਿਆਂ ਅਤੇ ਪਿੰਡ ਵਾਸ਼ੀਆਂ ਨੇ ਘਟਨਾ ਵਾਲੀ ਜਗਰਾ ਤੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਕਰ ਦਿੱਤਾ ਸੀ। ਹਾਦਸੇ ਦੌਰਾਨ ਮਸੂਮ ਦੀ ਹੋਈ ਮੌਤ ਤੋਂ ਬਾਅਦ ਸਿਵਲ ਅਤੇ

ਕੋਟਕਪੂਰਾ, 7 ਅਗਸਤ : ਪੰਜਾਬ ਸਰਕਾਰ

ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੇ ਦਿਸ਼ਾ

ਸਦਾ ਰਾਮ ਬਾਂਸਲ ਮੈਮੇਰੀਅਲ ਸਕੂਲ, ਐਸ ਡੀ ਪੁੱਤਰੀ ਪਾਠਸ਼ਾਲਾ, ਗਾਂਧੀ ਮੈਮੋਰੀਅਲ

ਸਕੂਲ ਕੋਟਕਪੂਰਾ ਦੇ ਪ੍ਰਿੰਸੀਪਲਾਂ ਦੀ ਰਹਿਨੁਮਾਈ ਹੇਠ ਕੋਟਕਪੁਰਾ ਪੁਲਿਸ

ਦੀਆਂ ਮਹਿਲਾ ਮਿੱਤਰਾਂ, ਮਹਿਲਾ ਪੁਲਿਸ

ਅਧਿਕਾਰੀਆਂ ਧਰਮਦੀਪ ਕੌਰ ਅਤੇ

ਗਿਆਨ ਕੌਰ @ਤੇ ਅਧਾਰਿਤ ਟੀਮ ਵੱਲੋਂ

ਕੋਟਕਪੁਰਾ ਵਿਖੇ ਵਿਸ਼ੇਸ਼ ਜਾਗਰੁਕਤਾ

ਸੈਮੀਨਾਰ ਲਗਾਇਆ ਗਿਆ। ਜਿਸ ਵਿੱਚ

ਵਿਦਿਆਰਥੀਆਂ ਨੂੰ ਘਰੇਲੂ ਹਿੰਸਾ, ਚੰਗੇ

ਅਤੇ ਮਾੜੇ ਸੰਪਰਕ, ਸਾਈਬਰ ਕਰਾਈਮ,

ਨਸ਼ਿਆਂ ਤੋਂ ਦੂਰ ਰਹਿਣ ਅਤੇ ਹੈਲਪਲਾਈਨ

ਨੰਬਰ 112/1098 ਬਾਰੇ ਜਾਗਰਕ ਕੀਤਾ

ਸਾਂਝ ਸੁਸਾਇਟੀ ਕੋਟਕਪੂਰਾ ਦੇ ਸਕੱਤਰ

ਉਦੇ ਰੰਦੇਵ ਨੇ ਸਭਨਾਂ ਨੂੰ ਜੀ ਆਇਆਂ

ਆਖਿਆ। ਪ੍ਰਿੰਸੀਪਲ ਸਪਨਾ ਸ਼ਰਮਾ,

ਪ੍ਰਿੰਸੀਪਲ ਮੰਜੂ ਬਾਲਾ, ਪ੍ਰਿੰਸੀਪਲ ਸ਼ੈਲੀ

ਆਦਮਪੁਰ, 7 ਅਗਸਤ : ਰੋਹਤਕ ਵਿਖੇ

16 ਤੋਂ 18 ਅਗਸਤ ਤੱਕ ਹੋਣ ਜਾ

ਰਹੀ ਰਾਸ਼ਟਰੀ ਰੈਸਲਿੰਗ ਚੈਂਪੀਅਨਸ਼ਿਪ

ਲਈ ਰਾਏਪੁਰ ਡੱਬਾ ਓਲੰਪਿਕ ਰੈਸਲਿੰਗ

ਅਕੈਡਮੀ ਪਰਮ ਨਗਰ ਫਗਵਾੜਾ ਦੇ ਪੰਜ

ਪਹਿਲਵਾਨਾਂ ਦੀ ਚੋਣ ਹੋਈ ਹੈ। ਇਸ ਵਾਰੇ

ਜਾਣਕਾਰੀ ਦਿੰਦਿਆਂ ਅਕੈਡਮੀ ਦੇ ਸੰਚਾਲਕ

ਅਤੇ ਸਾਬਕਾ ਅੰਤਰਰਾਸ਼ਟਰੀ ਕਸ਼ਤੀ ਕੋਚ

ਪੀ.ਆਰ. ਸੌਂਧੀ ਨੇ ਦੱਸਿਆ ਕਿ ਪਹਿਲਵਾਨ

ਰਾਹੁਲ (97 ਕਿੱਲੋ), ਪਰਮਿੰਦਰ (92 ਕਿੱਲੋ),

ਕਰਨਵੀਰ ਸਿੰਘ ਸੰਘਾ (86 ਕਿੱਲੋ),

ਵਿਸ਼ਾਲ (79 ਕਿੱਲੋ) ਅਤੇ ਪਹਿਲਵਾਨ

ਸੂਰਜ 70 ਕਿੱਲੋਂ ਭਾਰ ਵਰਗ ਲਈ ਜੋਰ

ਅਜਮਾਇਸ਼ ਕਰਨਗੇ। ਉਹਨਾਂ ਦੱਸਿਆ ਕਿ

ਰਾਸ਼ਟਰੀ ਚੈਂਪੀਅਨਸ਼ਿਪ ਲਈ ਟਰਾਇਲ

ਪੰਜਾਬ ਰੈਸਲਿੰਗ ਅਕੈਡਮੀ ਦੇ ਜਨਰਲ

ਸਕੱਤਰ ਸ਼ਾਹਬਾਜ ਸਿੰਘ ਦੀ ਦੇਖ-ਰੇਖ

ਹੇਠ ਦਸ਼ਮੇਸ਼ ਰੈਸਲਿੰਗ ਅਕੈਡਮੀ ਮਾਨਸਾ

ਵਿਖੇ ਹੋਏ ਸੀ। ਉਹਨਾਂ ਖੁਸ਼ੀ ਪ੍ਰਗਟਾਈ

ਕਿ ਪਹਿਲੀ ਵਾਰ ਉਹਨਾਂ ਦੀ ਅਕੈਡਮੀ

ਨੂੰ ਇਹ ਮਾਣ ਹਾਸਲ ਹੋਇਆ ਹੈ ਕਿ ਪੰਜ

ਪਹਿਲਵਾਨਾਂ ਨੂੰ ਨੈਸ਼ਨਲ ਚੈਂਪੀਅਨਸ਼ਿਪ

ਸਾਂਝ ਜਾਗ੍ਰਿਤੀ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਗੁੱਡ ਟੱਚ

ਬੈਂਡ ਟੱਚ, ਨਸ਼ਾਖੋਰੀ ਤੇ ਸਾਈਬਰ ਕਰਾਈਮ ਬਾਰੇ ਜਾਗਰਕ ਕੀਤਾ

ਆਉਂਦਿਆਂ ਘਟਨਾ ਸਥਲ ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਧਰਨਾ ਚੱਕਣ ਦੀ ਗੱਲ ਆਖੀ ਤਾ ਧਰਨਾਕਾਰੀਆਂ ਨੇ ਸਕੂਲ ਪ੍ਰਬੰਧਕਾਂ ਅਤੇ ਡਰਾਈਵਰ ਭਾ-ਅਦਾਲਤ ਸਹਾਇਕ ਕਲੈਕਟਰ ਦਰਜਾ ਪਹਿਲਾ /ਦੂਜਾ-ਕਮ-

ਪਲਿਸ ਨੇ ਲੌਕਾਂ ਦੇ ਰੋਹ ਨੂੰ

ਇਸ ਸਬੰਧ ਵਿਚ ਸਕਲ ਹਰਪ੍ਰਾਤ ਸਿੰਘ ਪੁਤਰ ਰਾਮ ਸਿੰਘ ਦਰਜ ਹੈ, ਸਦੀਕ ਉਸ ਦੇ ਸ਼ਹੂਰ ਦਸਤਾਵੇਜਾਂ ਵਿਚ ਉਸ ਦਾ ਨਾਮ ਗੁਰਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਹੈ। ਉਸ ਨੂੰ ਇਹਨਾਂ ਦਵਾਂ ਨਾਵਾਂ ਨਾਲ ਜਾਣਿਆ ਜਾਂਦਾ ਹੈ। ਦਰਖਾਸਤਕਰਤਾ ਮਾਲ ਰਿਕਾਰਡ ਵਿਚ ਆਪਣਾ ਨਾਮ ਹਰਪੁੱਤ ਸਿੰਘ ਪੁੱਤਰ ਰਾਮ ਸਿੰਘ ਤੋਂ ਗੁਰਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਦਰੁਸਤ ਕਰਵਾਉਣਾ ਚਾਹੁੰਦਾ ਹੈ।ਇਸ ਸਬੰਧੀ ਜੇਕਰ ਕਿਸੇ ਨੂੰ ਵੀ ਦਰੁਸਤ ਕਰਵਾਉਣਾ ਚਾਹੁੰਦਾ ਹੈ।ਇਸ ਸਬੰਧੀ ਜੇਕਰ ਕਿਸੇ ਨੂੰ ਵੀ ਖਿਲਾਫ ਹੋਏ ਪਰਚੇ ਦੀ ਪੁਸ਼ਟੀ ਸਿਟੀ ਇੰਚਾਰਜ਼ ਦਿੰਦੇ ਦੱਸਿਆ ਕੀ ਇਸ ਹਾਦਸੇ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਹਰਕਤ ਵਿੱਚ 🛮 ਦੇ ਜੁੰਮੇਵਾਰ ਅੱਠ ਵਿਅਕਤੀਆਂ

ਤਰੀਕੇ ਨਾਲ ਕੀਤੀ ਜਾਗਰਕਤਾ

ਅਤੇ ਵਪਾਰ ਮੈਡਲ ਕੋਟਕਪੁਰਾ ਦੇ

ਪ੍ਰਧਾਨ ਓਮਕਾਰ ਗੋਇਲ ਨੇ ਕਿਹਾ

ਉਪਰਾਲੇ ਸਾਂਝ ਕੇਂਦਰ ਦੀਆ

ਜ਼ਿੰਮੇਵਾਰ ਟੀਮਾਂ ਕਰਨਗੀਆਂ ਤਾਂ

ਸਾਨੂੰ ਉਮੀਦ ਹੀ ਨਹੀਂ ਬਲਕਿ

ਯਕੀਨ ਹੈ ਕਿ ਇਸਦੇ ਚੰਗੇ ਨਤੀਜੇ

ਸ਼ਖ਼ਸੀਅਤ ਕ੍ਰਿਸ਼ਨ ਸ਼ਰਮਾ ਨੇ

ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ

ਕਦਮਾਂ ਦੀ ਭਰਪੁਰ ਸ਼ਲਾਘਾ ਕੀਤੀ।

ਇਸ ਮੌਕੇ ਸਾਰੇ ਹੀ ਸਕੂਲਾਂ ਦੇ

ਮਿਲਣਸਾਰ ਗੜੀਵਿਧੀਆਂ 'ਤੇ

ਤਸੱਲੀ ਪ੍ਰਗਟਾਈ। ਅੰਤ ਵਿਚ

ਜਗਸੀਰ ਸਿੰਘ ਸੰਧੂ ਇੰਚਾਰਜ ਸਾਂਝ

ਕੇਂਦਰ ਕੋਟਕਪੂਰਾ ਵਲੋਂ ਸਭਨਾਂ ਦਾ

ਸਲਾਹਿਆ। ਇਸ ਮੌਕੇ

ਸਹਾਇਕ ਕੁਲੈਕਟਰ ਦਰਜਾ ਦੂਜਾ, ਨੂਰਪੁਰਬੇਦੀ

ਖਿਲਾਫ ਪਰਚਾ ਦਰਜ ਕੀਤਾ ਗਿਆ ਹੈ

ਜਿਸ ਵਿੱਚ ਸਕੂਲ ਵੈਨ ਦਾ ਡਰਾਈਵਰ

ਚਮਕੌਰ ਸਿੰਘ, ਸਕੂਲ ਦੀ ਚੇਅਰਮੈਨ

ਸ਼ਸ਼ੀ ਜੈਨ, ਪ੍ਰਿੰਸੀਪਲ ਸੁਪ੍ਰੀਆ ਖੁਰਾਨਾ,

ਰਮੇਸ਼ ਜੈਨ, ਰਕੇਸ਼ ਕੁਮਾਰ ਜੈਨ,

ਮਹਾਵੀਰ ਜੈਨ, ਵਰਿੰਦਰ ਜੈਨ ਅਤੇ

ਦੋ ਹੋਰ ਵਿਅਕਤੀਆਂ ਖ਼ਿਲਾਫ ਪਰਚਾ

ਦਰਜ ਕੀਤਾ ਗਿਆ ਹੈ।ਐਸਐਚਓ

ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ

ਹਾਦਸੇ ਵਿੱਚ ਹੋਈ ਮਾਸੂਮ ਦੀ ਮੌਤ ਤੋਂ

ਹੋਰ ਸਕੂਲਾਂ ਨੂੰ ਸਬਕ ਲੈਣਾ ਚਾਹੀਦਾ

ਹੈ ਅਤੇ ਵਿਦਿਆਰਥੀਆਂ ਨੂੰ

ਸਕੂਲ ਲੈ ਕੇ ਆਉਣ ਜਾਣ ਲਈ

ਵਰਤੀ ਜਾਂਦੀ ਟਰਾਂਸਪੋਰਟ ਨੂੰ

ਦਰਸਤ ਰੱਖਣਾ ਚਾਹੀਦਾ ਹੈ ਤਾਂ

ਜੋ ਭਵਿਸ਼ ਵਿੱਚ ਅਜਿਹਾ ਕੋਈ

ਹਾਦਸਾ ਨਾ ਵਾਪਰੇ।

ਨਾਇਬ ਤਹਿਸੀਲਦਾਰ ਨੁਗੁਰਬੇਦੀ। ਵਸ਼ਾ∹ ਮਾਲ ਰਿਕਾਰਡ ਵਿਚ ਨਾਮ ਦੀ ਦਰੁਸਤੀ ਕਰਨ ਬੰਧੀ∣ਦ ∕ਵੱਲੁ ਗੁਰਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ

ਰਾਰੀ ਬਾਸ ਕੌਲਾਪੁਰ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹ

ਪ੍ਰਰੰਗਤ ਵਿਸ਼ੇ ਦੇ ਸਬੰਧ ਵਿਚ ਆਮ ਤੇ ਖਾਸ ਅਤੇ ਜ਼ੁਰੂ ਧਾਰਨ ਨੂੰ ਸੂਚਿਤ ਕੀਤਾ ਜਾਂਦਾ ਹੈ, ਕਿ ਗੁਰਪੀਤ ਸਿੰਘ ਪੁੱਤ ਅ ਸਿੰਘ ਵਾਸੀ ਪਿੰਡ ਬਰਾਗੇ ਬਾਸ ਕਲਾਪੁਰ ਤਹਿਸੀਲ ਸ ਨਿੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਵੱਲੋਂ ਨਿਮਨਹਸਤਾਖਰ

ਰ ਉਸ ਦੀ ਪਿੰਡ ਬਰਾਰੀ ਅਤੇ ਬਸਾਲੀ ਵਿਚ ਜ਼ਮੀਨ ਪੈਂਦੀ ਹੈ

ਪਰੰਤੂ ਇਹਨਾਂ ਪਿੰਡਾਂ ਦੇ ਮਾਲ ਰਿਕਾਰਡ ਵਿਚ ਉਸ ਦਾ ਨਾਮ ਹਰਪੀਤ ਸਿੰਘ ਪੁੱਤਰ ਰਾਮ ਸਿੰਘ ਦਰਜ ਹੈ, ਜਦਕਿ ਉਸ ਦੇ ਬਾਕੰ

। ਏਤਰਾਜ ਹੋਵੇ ਤਾਂ ਉਹ ਆਪਣੇ ਇਤਰਾਜ 15 ਦਿਨਾਂ ਦੇ ਐਦਾ ਮੰਦਰ ਨਿਮਨਹਸਤਾਖਰ ਦੀ ਅਦਾਲਤ ਵਿਚ ਪੇਸ਼ ਕਰ ਸਕਦਾ ਹੈ

ਪਬਲਿਕ ਨੋਟਿਸ ਹ ਨੋਟਿਸ ਆਮ ਜਨ ਸੰਧਾਰਨ ਨੂੰ ਜਾਣਕਾਰੀ ਦੇਣ ਅਤੇ ਭਰਾਜ ਪ੍ਰਾਪਤ ਕਰਨ ਲਈ ਹੈ ਕਿ ਐਚਡੀਐਫਸੀ ਬੈਂਕ ਤਮਟਿਡ ਬਰਾਂਚ ਜ਼ਿਲ੍ਹਾ ਪਟਿਆਲਾ ਜਾਇਦਾਦ ਵਿਰੁੱਧ ਮੈਸ ਦੀ। ਲੀਮਰਸ ਮੁਲਕੀਅਤ ਸੀ ਓਮ ਪ੍ਰਕਾਸ਼ ਪੁੱਤਰ ਹਵਨਾ ਰਾਮ ਅਤ ਪ੍ਰੇਮ ਕੁਮਾਰੀ ਪਤਨੀ ਓਮ ਪ੍ਰਕਾਸ਼ ਨੂੰ ਜਾਇਦਾਦ ਜੋ ਕਿ ਜਮੇਟ ਮੈਣਤੀ 11ਕੇ-4ਐਮ-6ਐਸ ਖੇਵਟ/ਖਤੇਨੀ ਨੂੰ. 149/17 ਖ਼ਸਰਾ ਨੂੰ. 60//4/2 (2-9), 60//6/1/1(1-0), 60/ 6/2/2 (4-16-6.0), 60//15/2 (2-19) ਸਥਿਤੀ ਰਕ੍ਥ

0/2/2(4-10-0.0), 00//13/2(2-19) ਸਥਿਤ। ਹਕਥ ਪਿੰਡ ਖੇੜਾ ਗੱਜੂ, ਤਹਿਸੀਲ ਰਾਜਪੁਰਾ, ਜ਼ਿਲ੍ਹਾ ਪਟਿਆਲਾ ਵਿੱਚੁੱ ਕਰਜਾ ਜਾਰੀ ਕਰ ਰਿਹਾ ਹੈ। ਜਿਵੇਂ ਕਿ 13ਕੇ-15ਐਮ ਸੰਬੰਧੀ ਚਰਨ ਕੋਰ ਮਾਤਾ ਜਸਮੇਲ ਸਿੰਘ ਸਾਵਾ ਕਿ 13ਕ 13ਕਾ ਸਕਦਾ ਹਨ। ਕਰ ਤੋਂ ਤੋਂ ਸਮਾਜ ਸਿੰਦ ਦੁਆਰਾ ਮਨੋਹਰ ਲਾਲ ਪੁੱਤਰ ਦੀਪ ਚੰਦ ਦੇ ਪੱਖ ਵਿੱਚ ਤਹਿਰੀ ਪਿਛਲੀ ਵਿਕਰੀ ਡੀਡ ਨੇ. 6358 ਮਿਤੀ 17.01 2011 ਆ 7ਕੇ-10ਐਮ ਸਬੰਧੀ ਪਰਮਜੀਤ ਕੋਰ ਵਿਧਵਾ ਜਗਮੇਲ ਸਿੰਘ ਆ ਸਰਮਾਜ ਸੰਕਥ ਦੇ ਅਜੀਤ ਆ ਦਿਵਦਾ ਜਹਿਸਤ ਜਿਕਾ ਸੰਕ ਸੰਬਰ ਸਿਮਰਨਜੀਤ ਸਿੰਘ ਪੁੱਤਰ ਜਗਮੰਸ਼ ਸਿੰਘ ਦੇ ਸਰਪ੍ਰਸ਼ ਦੁਆਰਾ ਬਲਜੀਤ ਸਿੰਘ ਪੁੱਤਰ ਭਗਵੰਤ ਸਿੰਘ ਅਤੇ ਅਸ਼ ਰ ਪੁੱਤਰ ਗਿਰਧਾਰੀ ਲਾਲ ਦੇ ਪੱਖ ਵਿੱਚ ਤਹਿਰੀਰ ਪਿਛਲ ਗੋ ਡੀਡ ਨੂੰ 3326 ਮਿਤੀ 08.06.2006 ਗੁਆਚਗਈਆ ਕੁਸਨ ਗੁਰੂ ਤਰਾ ਗਿਰਦਾ ਨੂੰ ਨੇ ਦੇ ਦੇ ਪਰ ਦੇ ਤਰਾਹਰੀ ਕੁਸ਼ਤ ਜ਼ਿਕਰੀ ਡੀਂਡ ਨੇ 3326 ਮਿੜੀ 08.06 2006 ਗੂਆਦ ਗੁਰਾਈ ਹਨ। ਇਸ ਸਬੰਧੀ ਡੀਂਡੀਆਰ ਰਾਹੀਂ ਡੀਂਡੀਆਰ ਨੇ 499205 ਮਿੜੀ 05.08 2024 ਪੀਐਸਰੀਜੀ ਬਨੁੰਤ, ਪਟਿਆਨਾ ਵਿਖੇ ਦਰਜ ਕਰਵਾ ਦਿੱਤੀ ਗਈ ਹੈ। ਜੇਕਰ ਕਿਸੇ ਵਿਅਕਤੀ ਦਾ ਉਪਰਕਤ ਜਾਇਦਾਦ ਸੰਬਧੀ ਵਿਕਰੀ, ਤਰਾਤ, ਲਾਜ, ਵਿਰਾਸਤ, ਤਬਾਦਨਾ, ਗਿਰਵੀ, ਚਾਰਜ, ਭਾਰ, ਟਰਸਟ, ਕਬਜਾ, ਈਜਮੈਂਟ, ਅਟੋਚਮੈਂਟ ਜਾਂ ਕਿਸੇ ਹੋਰ ਤਰੀਕੇ ਨਾਲ ਕਈ ਦਾਅਵਾ, ਹੋਰ, ਟਾਈਟਲ ਜਾਂ ਦਿਲਚਸ਼ਘੀ ਹੈ ਤਾਂ ਉਹ ਇਸ ਸਬੰਧੀ ਲਿਖਤੀ ਤਰ ਤਾਂ ਸਹਾਇਕ ਦਸਤਾਵੇਜ਼ਾਂ/ਸਬੂਤਾਂ ਸਮੇਤ ਇਸ ਨੋਟਿਸ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਨਿਮਨ ਹਸਤਾਖਰੀ ਦੀ ਜਾਣਕਾਰੀ ਵਿੱਚ ਲਿਆ ਸਕਦਾ ਤੋਂ ਜਿਸ ਵਿੱਚ ਅਸਰਵਰ ਰਹਿਣ ਤੇ ਅਜਿਹਾ ਕਈ ਦਾਅਵਾ ਮੰਨਿਆ ਨਹੀਂ ਜਾਵੇਗਾ ਅਤੇ ਇਹ ਮਨ ਲਿਆ ਜਾਵੇਗਾ ਕਿਹਾ ਕਿ ਕਿਸੇ ਵਿਅਕਤੀ ਦਾ ਉਪਰਤ ਜਾਇਦਾਦ ਸਬੰਧੀ ਕਿਸੇ ਤਰਾਂ ਦਾ ਕੋਈ ਦਾਅਵਾ ਨਹੀਂ ਹੈ ਅਤੇ ਕਿਸੇ ਤਰ੍ਹਾਂ ਦਾ ਕੋਈ ਦਾਅਵਾ ਨਹੀਂ ਹੈ ਚਰਾ। ਚੇਰਤਨ ਸਿੰਗਲਾ, ਐਡਟੋਕੋਟ, ਜੀ 34, ਤੇਜ ਬਚਾ ਕਲੋਨੀ,

ਚੇਤਨ ਸਿਗਲਾ, ਐਡਵੋਕੇਟ, ਜੀ 34, ਤੇਜ ਬਚਾ ਕਲੋਨੀ

ਬਾ ਅਦਾਲਤ ਨਾਇਬ ਤਹਿਸੀਲਦਾਰ ਕਮ ਸਹਾਇਕ ਕਲੈਕਟਰ ਦਰਜਾ ਪਹਿਲਾ ਖਰੜ। ਗੁਰਦੀਪ ਸਿੰਘ ਵਗੈਰਾ

ਬਖਸੀਸ ਸਿੰਘ ਵਗੈਰਾ

ਇਸ ਨੋਟਿਸ ਰਾਹੀਂ ਹਰ ਆਮ ਅਤੇ ਖ਼ਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਗੁਰਦੀਪ ਸਿੰਘ ਵਾ ਸੁਰਜੀ: ਸਿੰਘ ਪਤਰਾਨ ਹਾਕਮ ਸਿੰਘ ਤਹਿਸੀਲ ਖਰਤ ਨ ਇਸ ਦਫ਼ਤਰ ਵਿਚ ਇਕ ਦਰਖ਼ਾਸਤ ਤਕਸੀਮ ਬਾਬਤ ਅਰਾਜੀ ਖੇਵਟ/ਖਤੌਨੀ ਨੰ: 44/48 ਖਸਰਾ ਨੰਬਰ 17//20/1(3-12), 17//21 2(1-16), 17//21/3(4-7), 17//21 4(0-12), 24//3/1(1-16), 24//8/1(0-5), 28//1 (0-1), ਕਿੱਤੇ 7 ਰਕਬਾ 12 ਕਨਾਲ 9 ਮਰਲਾ, ਖੇਵਟ/ਖਤੌਨੀ ਨੰਬਰ 44//49, ਖਸਰਾ ਨੰਬਰ 17//20/2(4-8), 24//8/2(3-2 ਕਿੱਤੇ 2 ਰਕਬਾ 7 ਕਨਾਲ 10 ਮਰਲੇ, ਖੇਵਟ ਖਤੌਨੀ ਨੰਬਰ 44//50 ਖਸਰਾ ਨੰਬਰ 18/ ਰਕਸ਼ਾ 4 ਕਨਾਲ 1 ਮਰ ਖੇਵਟ/ਖਤੌਨੀ ਨੰਬਰ 44/51 ਖਸਰਾ ਨੰਬਰ 21/ 17/3(0-18), ਰਕਬਾ 0 ਕਨਾਲ 18 ਮਰਲੇ ਖੇਵਟ/ਖਤਨੀ ਨੰਬਰ 44/52 ਖਸਰਾ ਨੰਬਰ 8/, 24/2(3-16), 8//25/1(1-0), ਕਿੱਤੇ ਰਕਬਾ 4 ਕਨਾਲ 16 ਮਰਲੇ,ਖੇਵਟ/ਖਤੌਨੀ ਨੰਬ 221/254, ਖਸਰਾ ਨੰਬਰ 193/2(0-12), ਰਕਬਾ 0 ਕਨਾਲ 12 ਮਰਲੇ, ਹੱਦਬਸਤ ਨੰਬਰ 112, ਜਮਾਬੰਦੀ ਸਾਲ 2019-20, ਵਾਕਿਆ ਰਕਬਾ ਪਿੰਡ ਕਾਲੇਵਾਲ, ਤਹਿਸੀਲ ਖਰੜ ਜਿਲਾ ਐਸ.ਏ.ਐਸ. ਨਗਰ (ਮੋਹਾਲੀ) ਵਿਰੁੱਧ. 1 ਬਖਸੀਸ ਸਿੰਘ ਪੱਤਰ ਲਛਮਣ ਸਿੰਘ ਪੱਤਰ ਹਾਕਮ ਸਿੰਘ ਵਾਸੀ ਪਿੰਡ ਕਾਲੇਵਾਲ. ਤਹਿਸੀਲ ਖਰਤ

ਰਾਏਪੁਰ ਡੱਬਾ ਅਕੈਡਮੀ ਦੇ ਪੰਜ ਪਹਿਲਵਾਨਾਂ ਦੀ ਰਾਸ਼ਟਰੀ ਚੈਂਪੀਅਨਸ਼ਿਪ ਲਈ ਚੋਣ ਜਿਲਾ ਮੋਹਾਲੀ 2 ਜੰਗ ਸਿੰਘ (ਲੇਟ) ਪੱਤਰ ਲਛਮਣ ਸਿੰਘ ਬਜਰੀਆ ਵਾਰਸ-ਦੀਪ ਸਿੰਘ ਪੱਤਰ ਜੰਗ ਸਿੰਘ ਵਾਸੀ ਪਿੰਡ ਕਾਲੇਵਾਲ. ਨੇੜੇ ਾਟਰਿਗ ਸਟੋਰ ਤਹਿਸੀਲ ਖਰੜ, ਜਿਲਾ ਮਹਾਲੀ 3. ਇੰਦਰ ਸਿੰਘ ਪੁੱਤਰ ਤਾਰਾ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਪਿੰਡ ਮੱਲਾਪਰ ਸਾਦਿਕ, ਤਹਿ, ਬਸੀ ਵਿਚ ਘੁਲਣ ਦਾ ਮੌਕਾ ਮਿਲਿਆ ਪਨਾਣਾ ਜਿਲਾ ਫ਼ਤਿਹਗੜ ਸਾਹਿਬ. 4. ਅਵਤਾ ਹੈ। ਇਸ ਦੌਰਾਨ ਐਨ.ਆਰ.ਆਈ. ਕੌਰ ਪੁਤਰੀ ਹਾਕਮ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਗੁਰਜੀਤ ਸਿੰਘ ਪੁਰੇਵਾਲ ਸੰਚਾਲਕ #24/17-ਏ ਮੋਤੀ ਨਗਰ ਦਿੱਲੀ, 5. ਬਲਜੀਤ ਕੌਰ ਪੁੱਤਰੀ ਜੋਗਿੰਦਰ ਕੌਰ ਪਤਨੀ ਲਹਿਣਾ ਓਲੰਪਿਕ ਪੂਰੇਵਾਲ ਖੇਡਾਂ ਵਲੋਂ ਸਿੰਘ ਵਾਸੀ ਪਿੰਡ ਕਾਲੇਵਾਲ, ਤਹਿਸੀਲ ਖਰੜ ਚੁਣੇ ਗਏ ਪਹਿਲਵਾਨਾਂ ਨੂੰ ਪੰਜ-ਜਿਲਾ ਮੋਹਾਲੀ, 6. ਸਰਜੀਤ ਸਿੰਘ (ਲੇਟ) ਪੱਤਰ ਪੰਜ ਕਿਲੋਂ ਬਦਾਮ ਅਤੇ ਅਕੈਡਮੀ ਨਰੇਜਣ ਸਿੰਘ ਪੱਤਰ ਲਹਿਣਾ ਸਿੰਘ ਬਜਰੀਆ ਨੂੰ ਵੀਹ ਹਜਾਰ ਰੁਪਏ ਦੀ ਮਾਲੀ ਵਾਰਸ ਭਰਪੁਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਕਾਲੇੱਵਾਲ, ਨੇੜੇ ਸਟਰਿਗ ਸਟੋਰ ਤਹਿਸੀਲ ਸਹਾਇਤਾ ਭੇਂਟ ਕਰਦਿਆਂ ਨੈਸ਼ਨਲ ਖਰੜ, ਜਿਲਾ (ਮੌਹਾਲੀ), 7. ਅਰਜਨ ਸਿੰਘ ਪੁੱਤਰ ਚੈਂਪੀਅਨਸ਼ਿਪ ਵਿਚ ਪਹਿਲਵਾਨਾਂ ਆਤਮਾ ਸਿੰਘ ਗੰਡਾ ਸਿੰਘ ਵਾਸੀ ਪਿੰਡ ਮੱਲਾਪ ਦੇ ਚੰਗੇ ਪ੍ਰਦਰਸ਼ਨ ਦੀ ਅਰਦਾਸ ਸਾਦਿਕ, ਤਹਿ, ਬਸੀ ਪਠਾਣਾ ਜਿਲਾ ਫ਼ਤਿਹਗੜ ਸਾਹਿਬ. 8. ਬਖਸੀਸ ਸਿੰਘ ਪੱਤਰ ਆਤਮਾ ਸਿੰਘ ਕੀਤੀ ਗਈ। ਇਸ ਤੋਂ ਇਲਾਵਾ ਗੰਡਾ ਸਿੰਘ ਵਾਸੀ ਪਿੰਡ ਮੁੱਲਾਪੁਰ ਸਾਦਿਕ, ਤਹਿ ਪਹਿਲਵਾਨ ਵਿਸ਼ਾਲ ਨੂੰ ਰਾਜਕੁਮਾਰ ਆਸਟ੍ਰੇਲੀਆ ਵਲੋਂ 11 ਹਜਾਰ ਨਿਰਮਲ ਸਿੰਘ ਪੁੱਤਰ ਬਦਨ ਸਿੰਘ ਪੁੱਤਰ ਭਗਵਾਨ ਰੁਪਏ ਭੇਜੇ ਗਏ ਹਨ। ਇਹ ਰਕਮ ਸਿੰਘ ਵਾਸੀ ਪਿੰਡ ਕਾਲੇਵਾਲ, ਤਹਿਸੀਲ ਖਰੜ ਜਿਲਾ ਮੋਹਾਲੀ. 10 ਗਰਦੀਪ ਸਿੰਘ ਪੱਤਰ ਕਰਮਜੀਤ ਸਿੰਘ ਪੁੱਤਰ ਨੌਰੰਗ ਸਿੰਘ ਵਾਸੀ ViA, ਭਰਾ ਹੈਂਪੀ ਨੇ ਵਿਸ਼ਾਲ J.F KENNEDY D'05 L 025027 BS ਪਹਿਲਵਾਨ ਨੂੰ ਭੇਂਟ ਕੀਤੀ। ਇਸ TALY. AA. ਕੁਲਦੀਪ ਸਿੰਘ ਕਰਮਜੀਤ ਸਿੰਘ ਪੁੱਤਰ ਨੌਰੰਗ ਸਿੰਘ ਵਾਸੀ ViA, J.F KEN-ਮੌਕੇ ਅੰਤਰਰਾਸ਼ਟਰੀ ਪਹਿਲਵਾਨ NEDY D'05 L 025027 BS ITALY, 12. ਤੇਜਵੀਰ ਸਿੰਘ ਪੁੱਤਰ ਭੁਪਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਮੇਹਲੀ, ਕੋਚ

ਕਰਮਜੀਤ ਸਿੰਘ ਵਾਸੀ VIA MORTTO

23 PONTEVIC, ITALY, 13. ਸਮਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਪੁੱਤਰ ਹਾਕਮ ਸਿੰਘ

ਵਾਸੀ #2259, ਰਾਜਾ ਪਾਰਕ ਸਾਕੁਰ ਬਸਤੀ

ਨੇੜੇ ਪਿਤਮ ਪਰਾਂ ਦਿੱਲੀ। ਸਾਰੇ ਵਾਸ਼ੀਆਨ ਪਿੜ

ਨਗਰ (ਮੋਹਾਲੀ) ਤਹਿ. ਖਰੜੰ, ਦਾਇਰ ਕੀਤੀ ਹੈ

ਇਸ ਕੇਸ ਵਿੱਚ ਅਗਲੀ ਤਾਰੀਖ ਪੇਸ਼ੀ ਮਿਤੀ

.2-8-24 ਨੀਅਤ ਹੋਈ ਹੈ। ਇਸ ਲਈ ਜੇਕਰ

24-7-24 ਨੂੰ ਮੇਰੇ ਹਸਤਾਖਰਾ ਅਤੇ ਮੋਹਰ

ਨਾਇਬ ਤਹਿਸੀਲਦਾਰ ਕਮ ਸਹਾਇਕ ਕੁਲੈਕਟਰ

ਦਰਜਾ ਪਹਿਲਾ, ਖਰੜ

ਅਦਾਲਤ ਹੇਠ ^ਜਾਰੀ ਹੋਇਆ।

ਕਾਲੇਵਾਲ. ਤਹਿਸੀਲ ਖਰੜ. ਜਿਲਾ ਐਸਏਐਸ ਉੱਤਰਵਾਦੀਆਂ ਜਾ ਕਿਸੇ ਹੋਰ ਨੂੰ ਇਸ ਤਕਸੀਮ ਸੁਖੈਧੀ ਕੋਈ ਇਤਰਾਜ ਹੈ ਤਾਂ ਉਹ ਆਪਣਾ ਇਤਰਾਜ ਇਸ ਇਸਤਿਹਾਰ ਦੇ ਛਪਣ ਤੋਂ 30 ਦਿਨਾ ਦੇ ਅੰਦਰ-ਅੰਦਰ ਇਸ ਦਫ਼ਤਰ ਵਿੱਚ ਅਸਾਲਤਨ ਜਾ ਵਕਾਲਤਨ ਹਜਾਰ ਆ ਕੇ ਪੇਸ਼ ਕਰ ਸਕਦਾ ਹੈ। ਬਾਅਦ ਵਿੱਚ ਪ੍ਰਾਪਤ ਹੋਏ ਕਿਸੇ ਵੀ ਇਤਰਾਜ 'ਤੇ ਗੌਰ ਨਹੀ ਕੀਤੀ ਜਾਵੇਗੀ।ਅੱਜ ਇਹ ਇਸਤਿਹਾਰ ਮਿਤੀ

ਐਨ.ਆਰ.ਆਈ.

ਸਾਜਨ ਰਾਜਪੁਤ, ਮਿਸਟਰ ਸ਼ਰਮਾ,

ਕੋਚ ਰਵਿੰਦਰ ਨਾਥ, ਬਲਵੀਰ

ਕੁਮਾਰ, ਸਰਬਜੀਤ ਸਿੰਘ ਸੰਘਾ,

ਆਰ.ਪੀ. ਸਿੰਘ ਆਦਿ ਹਾਜਰ ਸਨ।

CMYK

ਮੋਹਾਲੀ: ਫੇਜ ਪੰਜ ਦੀਆਂ ਔਰਤਾਂ ਵੱਲੋਂ ਐਮਸੀ ਮੋਹਾਲੀ ਬਲਜੀਤ ਕੌਰ ਦੀ ਅਗਵਾਈ ਵਿੱਚ ਤੀਆਂ ਮਨਾਏ ਜਾਣ ਦਾ ਦਿਸ਼। ਫੋਟੋ ਤੇ ਵੇਰਵਾ : ਮਾਇਆ ਰਾਮ

ਸਥਾਨ: ਲਹਿਆਣਾ ਮਿਤੀ: 7. ਅਗਸਤ, 2024

ਬੜੂ ਸਾਹਿਬ ਵੱਲੋਂ ਬੱਚਿਆਂ ਨੂੰ ਖੇਡਾਂ ਪ੍ਰਫੁੱਲਿਤ ਕਰਨ ਲਈ ਇੰਟਰ

ਅਕੈਡਮੀ ਜ਼ੋਨ ਫੁੱਟਬਾਲ ਟੁਰਨਾਮੈਂਟ ਅਕਾਲ ਅਕੈਡਮੀ ਸਿਉਨਾ ਪਟਿਆਲਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਜ਼ੋਨ ਦੀਆਂ ਸੱਤ ਅਕਾਦਮੀਆਂ ਨੇ

ਭਾਗ ਲਿਆ ਅਕਾਲ ਅਕਾਦਮੀ ਮਨਕ ਅਤੇ ਅਕਾਲ ਅਕਾਦਮੀ

ਬਾ-ਅਦਾਲਤ ਸਹਾਇਕ ਕੁਲੈਕਟਰ ਦਰਜਾ ਪਹਿਲਾ/ਦੂਜਾ-ਕਮ-ਨਾਇਬ ਤਹਿਸੀਲਦਾਚ ਨੂਰਪੁਰਬੇਦੀ। ਵਿਸ਼ਾ:- ਮਾਲੂ ਰਿਕਾਰਡ ਵਿਚ ਨਾਮੂ ਦੀ ਦੂਰਸਤੀ ਕਰ੍ਹ

ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਜਿਲਾ ਰੂਪਨਗਗ ਉਪਰਕਤ ਵਿਸ਼ੇ ਦੇ ਸਬੰਧ ਵਿਚ ਆਮ ਤੇ ਖਾਸ ਅਤੇ ਜਨ ਸਪ ਆਪਣਾ ਨਾਮ ਦੀਪ ਸਿੰਘ ਪੁੱਤਰ ਸ਼ੀਤਲ ਸਿੰਘ ਤੋਂ ਕੁਲਦੀਪ ਸਿੰ

ਦੋ ਜ਼ੀਰੇ ਨਾਲ ਇਹ ਮੁਕਾਬਲਾ ਜਿੱਤ ਕੇ 🌉 ਪਹਿਲਾ ਸਥਾਨ

ਪਾਪਤ ਕੀਤਾ। ਪਾਪਤੀ ਲਈ ਪ੍ਰਿੰਸੀਪਲ ਮੈਡਮ 14843) ਦੇ ਮਾਲਕਾਨਾ ਹੋਕ ਰਜਿਸਟਡਰ ਵਸੀਅਤ ਮਿਤੀ ਮਨਜੀਤ ਕੌਰ 2.11.2012 ਦੇ ਆਧਾਰ ਤੋ

ਸਵ. ਸ਼ੀਮਤੀ ਮਨਜੀਤ ਕੌਰ ਦਾ 100 ਫੀਸਦੀ ਹਿੱਸਾ ਸ਼ੀਮਤੀ ਸਪਨਜੀਤ ਜੁਲਕਾ ਅਤੇ ਸ਼ੀਮਤੀ ਆਮ ਜਨ ਸਧਾਰਨ ਤੇ ਸਾਰੇ ਸੰਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰ: ਸੰਬਧਾਸ਼ਾ ਨੂੰ ਸੂਚਿਤ ਕਾਤਾ ਜਾਂਦਾ ਹੈ ਕਿ ਸਾਦੇ ਵਫਤਰ ਦੇ ਰਿਕਾਕਤ ਮੁਤਾਬਿਕ ਸਮਿੰਗ ਮਨਜੀਤ ਕੌਰ, ਰਿਹਾਇਸ਼ੀ ਸਾਈਟ ਨੇ 1385 ਸੈਕਟਰ 34 ਸੀ, ਚੰਡੀਗੜ੍ਹ ਦੇ 100 ਵੀਸਦੀ ਹਿੱਸੇ ਦੇ ਮਾਲਕ ਹਨ। ਸ਼ੀਮਤੀ ਸਪਨਜੀਤ ਜ਼ਰਕਾ ਅਤੇ ਹੋਰਾਂ ਨੇ ਇੰਸਾ ਹੈ ਕਿ ਸ਼ੀਮਤ ਮਨਜੀਤ ਕੌਰ ਦੀ ਮੌਤ ਮਿਤੀ 2910 2023 ਨੂੰ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਸਵ ਮਾਲਕ/ਲੀਜੀ ਦੇ ਹੋਨ

ਬਾ ਅਦਾਲਤ ਸ਼੍ਰੀ ਪ੍ਰਵੀਨ ਕੁਮਾਰ, ਸਹਾਇਕ ਕੁਲੈਕਟਰ ਦਰਜਾ-1-ਕਮ ਨਾਇਬ ਤਹਿਸੀਲਦਾਰ, ਅਹਿਮਦਗੜ ਮਾਲ ਨੰਬਰ 112 ਸਿਤੀ ਦਾਇਰ 2510.23

ਾਲੋਰਕੋਟਲਾ। 3. ਬਲਵੀਰ ਕੱਰ ਵਿਧਵਾ ਕੇਵਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸ ।ਡ ਮਲਕਪੁਰ, ਤਹਿਸੀਲ ਅਹਿਮਦਗੜ, ਜ਼ਿਲਾ ਮਾਲੋਰਕੋਟਲਾ। ਸਾਇਲ

ਦਫਤਰ ਜਿਲ੍ਹਾ ਮੈਜਿਸਟਰੇਟ, ਸਾਹਿਬਜਾਦਾ ਅਜੀਤ ਸਿੰਘ ਨਗਰ।

ਜਨਤਕ ਨੋਟਿਸ

Valley Immigration Consultants ਐਸ.ਸੀ.ੳ ਨੰਬਰ 148, ਬੇਸਮੈਂਟ ਅਤੇ ਗਰਾੳਂਡ ਫਲੌਰ, ਸੈਕਟਰ 177, ਟੀ.ਡੀ.ਆਈ ਸਿਟੀ, ਮੋਹਾਲੀ, ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਨੇ ਇਸ ਦਫਤਰ ਵਿੱਚ ਦਰਖਾਸਤ ਪੇਸ਼ ਕੀਤੀ ਹੈ ਕਿ ਨਿੱਜੀ ਕਾਰਨਾਂ ਕਰਕੇ ਇਹ ਕੰਮ ਨਹੀ ਕਰਨਾ ਚਾਹੁੰਦਾ। ਇਸ ਲਈ ਫਰਮ ਨੂੰ ਜਾਰੀ ਲਾਇਸੰਸ ਨੰਬਰ 651/ ਆਈ.ਸੀ ਮਿਤੀ 21-02-2024 ਸਰੰਬਰ/ਕੈਂਸਲ ਕਰਾਉਣਾ ਚਾਹੁੰਦਾ ਹੈ।

ਇਸ ਸਬੰਧੀ ਜੇਕਰ ਕਿਸੇ ਵਿਅਕਤੀ ਨੂੰ ਇਤਰਾਜ ਹੋਵੇ ਤਾਂ ਉਹ ਨਿਜੀ ਤੌਰ ਤੇ ਨਿਮਨ ਹਸਤਾਖਰ ਦੇ ਦਫਤਰ ਵਿੱਚ ਪੇਸ਼ ਹੋਕੇ ਮਿਤੀ 06⁻09-2024 ਤੱਕ ਦ[ੇ] ਸਕਦਾ ਹੈ।ਨਿਸਚਿਤ ਮਿਤੀ ਤੱਕ ਇਤਰਾਜ ਨਾ ਆੳਣ ਦੀ ਸਰਤ ਵਿੱਚ ੳਕਤ ਫਰਮ ਦਾ ਲਾਇਸੰਸ ਕੈਂਸਲ ਕਰ ਦਿੱਤਾ ਜਾਵੇਗਾ।

ਕੁਆਲਮ ਇੰਨਵੈਸਟਮੈਂਟ ਐਂਡ ਟ੍ਰੇਡਿੰਗ ਕੰਪਨੀ ਲਿਮਟਿਡ

+91-161-5066605, ਈਮੇਲ : kovalam@owmnahar.com ਆਲਮ ਇਨਵੈਸਟਮੈਂਟ ਐਂਡ ਟੇਡਿਗ ਕੰਪਨੀ ਲਿਮਿਟਡ ਦੀ ਵੀਡੀਓ ਕਾਨਫਰਸਿਗ (ਵੀਸੀ)/ਹੋਰ ਆਡੀਓ ਵੀਜ਼

ਹੋਰ ਆਤਰਿਓ ਜੀਵਰਵਾਸ਼ਾ ਸੁਧਾਸ਼ਿਆ (ਦੋਵਾਂਸਿਸ) ਰਾਹੀਂ ਕੈਪਨੀਜ਼ ਐਕਟ, 2013 ਦੀਆਂ ਲਾਗੂ ਤਜਵੀਜ਼ਾ ਅਤੇ ਇਸ ਤਹਿ ਭਰਸਾਏ ਨਿਯਮਾ ਜਿਸ ਨੂੰ ਕਾਰਪੋਰੇਟ ਮਾਮਲੇ ਮਿਤਰਾਲੇ ਐਮਸੀਏ) ਦੁਆਰਾ ਜਾਰੀ ਸਰਕੂਲਰ ਨੰਬਰ 14/2020, 17/20 ਅਤੇ 20/2020, 02/2021, 19/2021, 21/2021, ਅਤੇ 2/2022 ਮਿਤੀ 08 ਅਪੇਲ 2020, ਮਿਤੀ 13 ਅਪੈਂ 2020 ਅਤੇ ਮਿਤੀ 05 ਮਈ 2020, 13 ਜਨਵਰੀ 2021, 8 ਦਸੰਬਰ 2021, 14 ਦਸੰਬਰ 2021 ਅਤੇ 5 ਮਈ 2022 ਅੰਟ 28 ਦਸੰਬਰ 2022 ਅਤੇ ਆਮ ਸਰਕੂਲਰ ਨੂੰਬਰ 09/2023 ਮਿਤੀ 25 ਸਤੇਬਰ 2023 ਕ੍ਰਮਵਾਰ (ਇੱਥੇ ਇੱਠਿਆ 'ਐਮਸੀਂ ਰਕਲਰ' ਕਿਹਾ ਗਿਆ ਹੈ) ਅਤੇ ਸਕੱਚੇਟੀਜ਼ ਐਂਡ ਅਕਚੇਜ਼ ਬੋਰਡ ਆਫ ਇੰਡੀਆ (ਸੇਬੀ) ਦੁਆਰਾ ਜਾਰੀ ਸਰਕਲਰ ਨੰਬਰ SEE HÖ/CFD/CMD1/CIR/P/2020/79 haਜੋ 12 ਮਈ 2020, SEBI/HO/CFD/CMD2/CIR/P/2021/11 ਜਿ 15 ਜਨਵਗੇ 2021, SEBI/HO/CFD/CMD2/CIR/P/2022/62 ਮਿਰੀ 13 ਮਈ 2022, SEBI/HO/CFD PoD2/P/CIR/2023/4 ਮਿਤੀ 5 ਜਨਵਰੀ 2023 ਅਤੇ SEBI/HO/CFD//CFD-PoD-2/P/CIR/2023/167 ਮਿ

ਇਲਕਟਰਾਨਿਕ ਕਾਪੀਆਂ ਉਨ੍ਹਾਂ ਸਾਰੇ ਸ਼ੇਅਰਧਾਰਕਾਂ ਨੂੰ ਜਿਨਾਂ ਦੇ ਈਮੇਲ ਆਈਡੀ ਕੰਪਨੀ/ਕੰਪਨੀ ਦੇ ਰਜਿਸਟਰਾਰ ਤੋਂ ਟਾਂਸਫ ਏਜੰਟ, ਜਾਂ ਡਿਪੇਜਟਰੀ ਭਾਗੀਦਾਰਾਂ ਕੋਲ ਦਰਜ ਹਨ, ਨੂੰ ਭੇਜ ਦਿਤੀਆਂ ਗਈਆਂ ਹਨ। ਏਜੀਐਮ ਦਾ 42ਵੀਂ ਨੋਟਿਸ ਅਤੇ ਵਿਤੀ ਸਾਲ 2023-24 ਦੀ ਸਲਾਨਾ ਰਿਪੋਰਟ ਕੈਪਨੀ ਦੀ ਵੈਬਸਾਈਟ www.owmnahac.com ਅਤੇ ਸਟਾਕ ਅਕਚੇਜ਼ ਦੇ ਵੈਬਸਾਈਟ, ਜੇ ਬੀਐਸਈ ਲਿਮਟਿਡ www.bseindia.com 'ਤੇ ਵੀ ਉਪਲੱਬਧ ਹਨ। ਸ਼ੇਅਬਧਾਰਕ ਏਜੀਐਮ ਵਿਖੇ ਸਿਰ ਵੀਸੀ/ਓਏਵੀਐਮ ਰਾਹੀਂ ਭਾਗ ਲੈ ਸਕਦੇ ਹਨ। ਏਜੀਐਮ ਵਿਖੇ ਭਾਗ ਲੈਣ ਸੰਬੰਧੀ ਹਿਦਾਇਤਾਂ ਏਜੀਐਮ ਦੇ ਨੇਟਿਸ ਵਿ ਦਰੁਸਾਈਆਂ ਗਈਆਂ ਹਨ।ਵੀਸੀ/ਓਏਵੀਐਮ ਰਾਹੀਂ ਹਾਜਰ ਮੈਂਬਰਾਂ ਦੀ ਗਿਣਤੀ ਕੈਪਨੀਜ ਐਕਟ, 2013 ਦੀ ਧਾਰਾ 10 ਭਹਿਤ ਗਣਨਾ ਲਈ ਕੀਤੀ ਜਾਵੇਗੀ।

ਲਜਾਅਮ ਵਿਖੇ ਵੀਟਰੀ ਦਾ ਤਰਾਕਾ : ਸਅਰਧਾਰਕਾਂ ਨੂੰ ਏਜੀਐਮ ਦੇ ਨੇਂਟਿਸ ਵਿਖੇ ਦਰਸਾਏ ਕਾਰੋਬਾਰ ਲਈ ਰੀਮੇਂਟ ਈ-ਵੇਂਟਿੰਗ ਸਿਸਟਮ ਰਾਹੀਂ ਰੀਮੇਂਟ ਜਾਂ ਈ-ਵੇਂਟਿੰ ਰਾਹੀਂ ਵੋਟ ਪਾਉਣ ਦਾ ਮੌਕਾ ਮਿਲੇਗਾ। ਡੀਮੈਂਟਰੀਅਲਾਈਜਡ, ਡੇਂਤਿਕ ਰੂਪ ਵਿੱਚ ਸੇਅਰ ਰੱਖਣ ਵਾਲੇ ਸੋਅਰਧਾਰਕਾਂ ਜਿਹ ਨੇ ਆਪਣੀ ਈਮੇਲ ਪਤੇ ਰਜਿਸਟਰ ਨਹੀਂ ਕਰਵਾਏ ਹਨ, ਲਈ ਰੀਮੇਂਟ ਈ-ਵੇਟਿੰਗ ਜਾਂ ਏਜੀਐਮ ਦੌਰਾਨ ਈ-ਵੇਟਿੰਗ ਸੰਬਾ ਰਿਦਾਇੜਾਂ ਏਜੀਐਮ ਦੇ ਨੇਂਟਿਸ ਵਿਖੇ ਦਰਸਾਈਆਂ ਗਈਆਂ ਹਨ।

'ਸ਼ੇਅਰਧਾਰਕ ਜ਼ਿਨਾਂ ਕੋਲ ਭੌਤਿਕ ਰੂਪ ਵਿੱਚ ਸ਼ੇਅਰ ਹਨ ਅਤੇ ਜਿਨਾਂ ਨੇ ਕੰਪਨੀ ਨਾਲ ਆਪਣਾ ਈਮੇਲ ਪਤੇ ਰਜਿਸਟਰ/ਅਪਡੇ

ਉਪਰੋਕਤ ਜਾਣਕਾਰੀ ਕੰਪਨੀ ਦੇ ਸਾਰੇ ਸੇਅਰਧਾਰਕਾਂ ਦੇ ਹਿਤ ਵਿਚ ਜਾਰੀ ਕੀਤੀ ਜਾ ਰਹੀ ਹੈ ਅਤੇ ਐਮਸੀਏ ਸਰਕੂਲਰ ਅਤੇ ਸੇ

ਮਾਲਮ ਇਨਵੈਸਟਮੈਂਟ ਐਂਡ ਟੇਡਿੰਗ ਕੰਪਨੀ ਲਿਮਟਿ

ਮਿਤੀ: 7 ਅਗਸਤ, 2024 ਸਥਾਨ: ਲੁਧਿਆਣਾ

ਪੰਜਾਬ-141012, ਸੀਆਈਐਨ: L25112PB1995PLC017160 ਈਮੇਲ : dolfintube@gmail.com, ਵੈਬਸਾਈਟ : www.dolfintyres.com

ਨਤੀਜਿਆਂ ਦੀ ਸਟੇਟਮੈਂਟ ਦਾ ਸਾਰ (ਰੂ. ਲੱਖਾਂ 'ਚ

ŀ	हझी है:	ਵੇਰਵੇ		ਤਿਮਾਹੀ ਖਾਤਮਾ	Г	ਮਾਲ ਖਾਤਮਾ
	Ωi		30.06.2024 ਅਣਪੜਤਾਲੇ	31.03.2024 ਪੜਤਾਲੇ	30.06.2023 ਅਣਪੜਤਾਲੇ	31.03.202 ਪੜਤਾਲੇ
ı				(ਨੋਟ 2 ਦੇਖੋ)		
ľ	1	ਕਾਰੇਬਾਰ ਤੋਂ ਕੱਲ ਆਮਦਨ	3872.84	3487.31	2775.07	12640.95
	2	ਸੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਪਹਿਲਾਂ,ਵਾਧੂ ਅਤੇ∕ਜਾਂ ਅਸਧਾਰਨ ਮੱਦਾਂ)	242.02	207.61	125.89	662.38
	3	ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਵਾਧੂ ਅਤੇ/ਜਾਂ ਅਸਧਾਰਨ ਮੱਦਾਂ ਤੋਂ ਬਾਅਦ)	242.02	207.61	125.89	662.38
	4	ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਬਾਅਦ (ਵਾਧੂ ਅਤੇ/ਜਾਂ ਅਸਧਾਰਨ ਮੱਦਾਂ ਤੋਂ ਬਾਅਦ)	183.53	148.86	87.22	474.63
	5	ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ))	181.59	149.77	96.27	480.64
ъ.	6	ਸੁਨੀਤੀ ਸ਼ੇਅਰ ਪੂੰਜੀ	1002.99	1002.99	1002.99	1002.99
	7	ਰਾਖਵੇਂ (ਮੁਲਾਂਕਣ ਰਾਖਵੇਂ ਤੋਂ ਬਿਨ੍ਹਾਂ) ਜਿਵੇ ਕਿ ਪਿਛਲੇ ਸਾਲ ਦੀ ਪੜਤਾਲੀਆਂ ਬੇਲਸ ਸੀਟ ਵਿੱਚ ਦਰਸਾਇਆ ਹੈ)	-	-	-	
	8	ਪਤੀ ਸ਼ੇਅਰ ਆਮਦਨ (ਰ. 10/– ਹਰੇਕ) (ਚਲੰਤ ਅਤੇ ਗੈਰ ਚਲੰਤ ਕਾਰੋਬਾਰ ਲਈ) (ੳ) ਮੁੱਢਲੇ				
			1.83	1.48	0.87	4.73
L		(ਅ) ਡਿਲੁਟਿਡ	1.83	1.48	0.87	4.73

ਨੈਟ : 1. ਉਪਰੋਕਤ ਨਤੀਜੇ ਸੇਬੀ (ਲਿਸਟਿੰਗ ਓਬਲੀਗੇਸ਼ਨ ਐਂਡ ਡਿਸਕਲੋਜ਼ਰ ਰਿਕੁਆਇਰੇਮੈਂਟ ਰੈਗੂਲੇਸ਼ਨ, 2015 ਦੇ ਰੈਗੂਲੇਸ਼ਨ 33 ਤਹਿਤ ਸਟਾਕ ਐਕਸਚੇਂਜ ਵਿਖੇ ਦਰਸ਼ਾਏ ਤਿਮਾਹੀ, ੁਵਿੱਤੀ ਨਤੀਜਿਆਂ ਦਾ ਸਾਰੂ ਹਨ। ਤਿਮਾਹੀ ∕ਸਲਾਨਾ ਵਿੱਤੀ ਨਤੀਜਿਆਂ ਦਾ ਪੂਰਾ ਵੇਰਵ ਸਟਾਕ ਐਕਸਚੇਜ ਦੀਆਂ ਵੈਬਸਾਈਟ : (www.bseindia.com) ਅਤੇ ਸੂਚੀਬੱਧ ਇਕਾਈ (www.dolfintyres.com) 'ਤੇ ਉਪਲੱਬਧ ਹੈ।

2. 31 ਮਾਰਚ, 2024 ਨੂੰ ਖਤਮ ਹੋਏ ਤਿਮਾਹੀ ਦੇ ਅਕੜੇ ਜਿਵੇਂ ਕਿ ਇਨ੍ਹਾਂ ਅਣਪੜਤਾਲੇ ਵਿੱਤ ਨਤੀਜਿਆਂ ਵਿੱਚ ਦਰਸ਼ਾਏ ਗਏ ਹਨ। ਪੂਰੇ ਸਾਲ ਦੇ ਪੜਤਾਲੇ ਐਕੜੇ ਅਤੇ ਸਬੰਧਤ ਵਿੱਤੀ ਸਾਲ ਦੇ ਤੀਜੀ ਤਿਮਾਹੀ ਤੱਕ ਦੇ ਅੰਕੜਿਆਂ ਦਰੱਮਿਆਨ ਸਤੰਲਿਤ ਅੰਕੜੇ ਹਨ।ਅਤੇ ਤੀਜੀ ਤਿਮਾਹੀ ਖਾਤ।

> ਸਹੀ/ ਕਵਲਜੀਤ ਸਿੰਘ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ

ਕੁਆਲਮ ਇਨਵੈਸਟਮੈਂਟ ਐਂਡ ਟੇਡਿੰਗ ਕੰਪਨੀ ਲਿਮਟਿਡ ਰਜਿ.ਦਫ਼ਤਰ : ਪਰਮਿਸਸ ਓਸਵਾਲ ਵੂਲਨ ਮਿਲਜ਼ ਲਿਮ., ਜੀਟੀ ਰੋਡ, ਸ਼ੋਰਪੁਰ, ਲੁਧਿਆਣਾ-14103,ਪੰਜਾਬ ਸੀਆਈਐਨ: L65910PB1981PLC023058, ਫੋਨ: -91-161-5066607 ਮਿਤੀ 30.06.2024 ਨੂੰ ਖਤਮ ਹੋਏ ਤਿਮਾਹੀ ਦੇ ਅਣਪੜਤਾਲੇ ਵਿੱਤੀ ਨਤੀਜਿਆਂ ਦੀ ਸਟੇਟਮੈਂਟ

	в				(ਰੂ. ਲੱਖਾ 'ਚ
ਲੜੀ	ਵੇਰਵੇ	ਤਿਮ		ਸਾਲ ਖਾਤਮਾ	
ਨੈਃ	606	30.06.2024 (ਅਣਪੜਤਾਲੇ)	31.03.2024 (ਪੜਤਾਲੇ)	30.06.2023 (ਅਣਪੜਤਾਲੇ	
1	ਕਾਰੇਬਾਰ ਤੇਂ ਕੁੱਲ ਆਮਦਨ (ਸ਼ੁਧ)	109.02	74.47	91.05	361.00
2	ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਤੇਂ ਪਹਿਲਾਂ)	106.63	72.99	88.05	349.33
3	ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ)	101.83	55.12	80.03	305.15
4	ਕੁਲ ਵਿਆਪਕ ਆਮਦਨ/(ਘਾਟਾ) ਸਮੇਂ ਲਈ (ਜਿਸ ਵਿਚ ਸ਼ਾਮਲ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ/(ਘਾਟਾ) (ਟੈਕਸ ਤੋਂ ਬਾਅਦ))	1,231.32	-638.31	2,201.99	1,546.64
5	ਸੁਨੀਤੀ ਸ਼ੇਅਰ ਪੂੰਜੀ (ਫੇਜ ਵੈਲਯੂ ਰੁ. 10/– ਪ੍ਰਤੀ ਸ਼ੇਅਰ)	222.39	222.39	222.39	222.39
6	ਰਾਖਵੇਂ (ਮੁਲਾਂਕਣ ਰਾਖਵੇਂ ਤੋਂ ਬਗੈਰ ਜਿਵੇਂ ਕਿ ਪਿਛਲੇ ਸਾਲ ਦੀ ਪੜਤਾਲੀਆ ਬੇਲੈਂਸ ਸੀਟ 'ਚ ਦਰਸਾਏ ਹਨ)				8,568.41
7	ਪਤੀ ਸ਼ੇਅਰ ਆਮਦਨ (ਈਪੀਐਸ) (ਰੁ.) ਮੁੱਢਲੇ ਅਤੇ ਡਿਲੂਟਿਡ ਈਪੀਐਸ	4.58	2.48	3.60	13.72

ਕੰਪਨੀ ਦੇ ਮਿਤੀ 30 ਜੂਨ 2024 ਨੂੰ ਖਤਮ ਹੋਏ ਤਿਮਾਹੀ ਦੇ ਅਣਪੜਤਾਲੇ ਵਿੱਤੀ ਨਤੀਜੇ ਮਿਤੀ 7 ਅਗਸਤ 2024 ਹੋਈਆਂ ਮੀਟਿਗਾਂ ਵਿਖੇ ਆਡੀਟ ਕਮੇਟੀ ਦੁਆਰਾ ਗੈਵਿਉ ਕੀਤੇ ਗਏ ਅਤੇ ਬੋਰਡ ਆਫ ਡਾਈਰੋਕਟਰਾਂ ਦੁਆਰਾ ਮੈਨਜੂਰ ਕੀਤੇ ਗਏ। ਇਹ ਵਿੱਤੀ ਨਤੀਜੇ ਕੰਪਨੀ ਦੇ ਸਟੇਚੁਰੀ ਆਡੀਟਰਾਂ ਦੁਆਰਾ ਲਿਮਟਿਡ ਰੀਫਿਊ ਦਾ ਵਿਸ਼ਾਹਨ।

ਉਪਰੇਕਤ ਨਤੀਜੇ ਮਿਤੀ 30 ਜੂਨ, 2024 ਨੂੰ ਖਤਮ ਹੋਏ ਤਿਮਾਹੀ ਦੇ ਅਣਪਤਤਾਲੇ ਵਿੱਤੀ ਨਤੀਜਿਆਂ ਦਾ ਸਾਰ ਹ ਜੇ ਸੇਬੀ (ਲਿਸਟਿੰਗ ਐਂਡ ਅਦਰ ਡਿਸਕਲੇਜ਼ਰ ਰਿਕੁਆਇਰੈਮੈਂਟ) ਰੈਗੁਲੇਸ਼ਨ, 2015 ਦੇ ਰੈਗੁਲੇਸ਼ਨ 33 ਤਹਿਤ ਸਟਾ ਐਕਸਚੇਂਜ ਵਿਖੇ ਦਰਸ਼ਾਏ ਗਏ।ਮਿਤੀ 30 ਜਨ, 2024 ਨੂੰ ਖਤਮ ਹੋਏ ਤਿਮਾਹੀ ਦੇ ਅਣਪੜਤਾਲੇ ਵਿੱਤੀ ਨਤੀਜਿਅ ਦਾ ਪੂਰਾ ਵੇਰਵਾ ਸਟਾਕ ਐਕਸਚੇਂਜ ਦੀ ਵੈਬਸਾਈਟ ਜੋ ਕਿ www.bseindia.com, ਅਤੇ ਕੰਪਨੀ ਦੀ ਵੈਬਸਾਈ https://www.owmnahar.com/kovalam/investor.php `ਤੇ ਉਪਲੱਬਧ ਹੈ।

ਲਈ ਕੁਆਲਮ ਇਨਵੈਸਟਮੈਂਟ ਐਂਡ ਟ੍ਰੇਡਿੰਗ ਕੈਪਨੀ ਲਿਮ੍ਰਿਟਡ

ਮਿਤੀ: 07.08.2024 ਗੈਰ ਕਾਰਜਕਾਰੀ-ਗੈਰ ਸੁਤੰਤਰ ਡਾਇਰੈਕਟਰ ਡੀਆਈਐਨ : 00454285

ਮਾਸਟਰ ਟਰਸਟ ਲਿਮਟਿਡ \mathcal{M} mastertrust

ਸੀਆਈਐਨ: L65991PB1985PLC006414 ਰਜਿ. ਦਫ਼ਤਰ: ਮਾਸਟਰ ਚੈਬਰਜ਼. ਐਸਸੀਓ-19. ਤੀਜੀ ਮੈਜਿਲ.

ਫਿਰੋਜ ਗਾਧੀ ਮਾਰਕਿਟ, ਲੁਧਿਆਣਾ-141001, ਫੋਨ: 0161-5043500/5043513

ਈਮੇਲ: secretarial@mastertrust.co.in ਵੈਬਸਾਈਟ : www.mastertrust.co.in

ਤਿਮਾਹੀ 1

1603.6

ਕਨਸੋਲੀਡੇਟਡ ਮਾਲੀਆ

(ਰੂ. ਲੱਖਾਂ 'ਚ)

. ਤਾਬਿਕ ਕਾਨਨੀ ਵਾਰਸ ਹਨ: 1. ਸਪਨਜੀਤ ਜਲਕਾ ਪੱਤਰੀ.: ਗਰਪੀਤ ਬੇਵਨੀ ਪੱਤਰੀ, 3. ਸਦੀਪ ਸਿੰਘ ਸੱਭਰਵਾਲ ਪੱਤਰ ਹਟ

ਬੋਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ

ਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ , ਯੂ.ਟੀ . ਚੰਡੀਗੜ੍ਹ ਨੂੰ ਫੋਰਨ

ਸ਼ੂਚਿਤ ਕਰ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇਤਕਾਲ ਉਪਰੋਕਤ ਸ਼ਿਨੇਕਾਰਾਂ ਦੇ ਪੱਖ ਵਿੱਚ ਤਬਦੀਲ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਈਟਾ ਇਤਰਾਜ ਲਿਖਤੀ ਤੌਰ ਤੇ ਮਿਜੀਮੁਟੇ/ਨਾਟੈਂਟਰੀ ਤੋਂ ਤੁਸਾਈਕ ਹਾਲਣਾਨਾਂ ਦੇ ਨਾਲ ਨਿਮਨਹੁਸਤਾਖਰੀ ਦੇ ਦਵਤਰ ਇਸ ਨੋਟਿਸ ਦੇ ਪ੍ਰਕਾਸ਼ਿਤ ਹੋਣ ਦੀ

ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ :

ਰੇਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇਤਕਾਨ ਇਸ ਅਨੁਸ

ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਯੂ.ਟੀ., ਚੰਡੀਗੜ੍

+ 73.50 %

ਤਿਮਾਹੀ 1 ਕਨਸੋਲੀਡੇਟਡ ਪੀਬੀਟੀ (ਰੂ. ਲੱਖਾਂ 'ਚ) 454.7

ਕਨਸੋਲੀਡੇਟਡ ਪੀਏਟੀ (ਰ. ਲੱਖਾਂ 'ਚ) 454.7

+ 81.03 %

ਤਿਮਾਹੀ 1

ਮਿਤੀ 30.06.2024 ਨੂੰ ਖਤਮ ਹੋਏ ਤਿਮਾਹੀ ਦੇ ਸਟੈਂਡਅਲੋਨ ਅਤੇ ਕਨਸੋਲੀਡੇਟਡ ਅਣਪੜਤਾਲੇ ਵਿੱਤੀ ਨਤੀਜਿਆਂ ਦੀ ਸਟੇਟਮੈਂਟ

+ 82.90 %

ਨਵਦੀਪ ਸ਼ਰਮਾ

	·						(9.04 0)
			ਕਨਸੋਲੀਡੇਟਡ			ਸਟੈਡਅਲੋਨ	
ਲੜੀ ਨੇ:	ਵੇਰਵੇ	ਤਿਮਾਹੀ ਖਾਤਮਾ	ਤਿਮਾਹੀ ਖਾਤਮਾ	ਸਾਲ ਖਾਤਮਾ	ਤਿਮਚੀ ਖਾਤਮਾ	ਤਿਮਚੀ ਖਾਤਮਾ	ਸਾਲ ਖਾਤਮਾ
"		30/06/2024	30/06/2023	31/03/2024	30/06/2024	30/06/2023	31/03/2024
		(ਅਣਪੜਤਾਲੇ)	(ਅਣਪੜਤਾਲੇ)	(ਪੜਤਾਲੇ)	(ਅਣਪੜਤਾਲੇ)	(ਅਣਪੜਤਾਲੇ)	(ਪੜਤਾਲੇ)
1	ਕਾਰੇਬਾਰ ਤੋਂ ਕੁੱਲ ਆਮਦਨ (ਸ਼ੁਧ)	1603.6	924.3	5005.3	50.2	41.8	210.0
2	ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਪਹਿਲਾਂ ਅਤੇ ਵਾਧੂ ਮੱਦਾਂ)	454.7	248.6	1438.3	24.5	21.1	84.1
3	ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਤੇਂ ਬਾਅਦਅਤੇ ਵਾਧੂ ਮੱਦਾਂ)	346.5	191.4	1080.8	24.4	21.1	83.0
4	ਕੁਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿਚ ਸ਼ਾਮਲ ਲਾਭ/(ਘਾਟਾ) ਅਤੇ ਹੋਰ ਵਿਆਪਕ ਆਮਦਨ)	376.8	213.6	1143.1	295.7	174.6	845.2
5	ਸੁਨੀਤੀ ਸ਼ੇਅਰ ਪੂੰਜੀ	110.33	108.77	108.77	110.33	108.77	108.77
6	ਪ੍ਰਤੀ ਸ਼ੇਅਰ ਆਮਦਨ (ਫੇਸ ਵੈਲਿਊ ਰੂ. 5/– ਹਰੇਕ)						
	ਮੁੱਢਲੇ	15.9	8.8	49.7	1.1	1.0	3.8
	ਡਿਲੂਟਿਡ	15.3	8.8	48.9	1.1	1.0	3.8
रेट:							

ਉਪਰੇਕਤ ਨਤੀਜੇ ਜੋ ਸੇਬੀ (ਲਿਸਟਿੰਗ ਓਬਲੀਗੇਸ਼ਨ ਐਂਡ ਡਿਸਕਲੇਜ਼ਰ ਰਿਕੁਆਇਰੇਮੈਂਟ) ਰੈਗੂਲੇਸ਼ਨ, 2015 ਦੇ ਰੈਗੂਲੇਸ਼ਨ, 33 ਤਹਿਤ ਸਟਾਕ ਐਕਸਚੇਂਜ ਵਿੱਖੇ ਦਰਸ਼ਾਏ ਗਏ । ਤਿਮਾਹੀ ਵਿੱਤੀ ਨਤੀਜਿਆਂ ਦਾ ਸਾਰ ਹਨ।ਤਿਮਾਹੀ ਵਿੱਤੀ ਨਤੀਜਿਆਂ ਦਾ ਪੂਰਾ ਵੇਰਵਾ ਬੈਬੇ ਸਟਾਕ ਐਕਸਚੇਜ ਲਿਮਟਿਡ (ਬੀਐਸਈ ਦੀ ਵੈਬਸਾਈਟ ਜੇ ਕਿ www.bseindia.com, ਅਤੇ ਕੰਪਨੀ ਦੀ ਵੈਬਸਾਈਟ : www.mastertrust.co.in 'ਤੇ ੳਪਲੱਬਧ ਹੈ।

ਉਪਰੇਕਤ ਦਰਸ਼ਾਏ ਐਕੜੇ ਮਿਤੀ 7 ਅਗਸਤ 2024 ਨੂੰ ਹੋਈ ਮੀਟਿੰਗ ਵਿਖੇ ਆਡੀਟ ਕਮੇਟੀ ਦੁਆਰਾ ਜਾਂਚੇ ਗਏ ਅਤੇ ਇਸੇ ਮਿਤੀ ਨੂੰ ਹੋਈ ਮੀਟਿੰਗ ਵਿਖੇ ਬਰਡ ਆਫ ਡਾਈਰੈਕਟਰਾਂ ਦੁਆਰਾ ਇਹ ਅੰਕੜੇ ਮੰਨਜ਼ੂਰ ਕੀਤੇ ਗਏ।

ਲਈ ਮਾਸਟਰ ਟਰੱਸਟ ਲਿਮਟਿਡ

ਸਥਾਨ: ਲਧਿਆਣਾ

ਮਿਤੀ: 07.08.2024

ਕੰਪਨੀ ਸਕੱਤਰ ਅਤੇ ਪਾਲਣਾ ਅਧਿਕਾਰੀ

ਵਿਕਾਸ ਗਪਤਾ

NBFC | Equity Trading* | Derivatives Trading* | Commodity Trading* | Currency Trading Wealth Management* | Portfolio Management Services** | Research & Advisory* | Algo Trading Solutions Merchant Banking* | Insurance*** | Depository*

ਪੰਜਾਬ ਕਮਿਊਨੀਕੇਸ਼ਨਜ ਲਿਮਟਿਡ

PUN COM ਆਈਐਨ : L32202PB1981SGC004616) (ਵੈੱਬ : www.puncom.com) ਮਿਤੀ 30 ਜੂਨ, 2024 ਨੂੰ ਖ਼ਤਮ ਹੋਏ ਤਿਮਾਹੀ ਦੇ ਅਣਪੜਤਾਲੇ ਵਿੱਤੀ ਨਤੀਜੇ (ਮਿਤੀ 7 ਅਗਸਤ, 2024 ਨੂੰ ਹੋਈ ਮੀਟਿੰਗ ਵਿਖੇ ਬੋਰਡ ਦੁਆਰਾ ਰਿਕਾਰਡ ਵਿਚ ਲਏ ਗਏ 30.06.2024 (ਅਣਪੜਤਾਲੇ) 31.03.2024 30.06.2023 (ਅਣਪੜਤਾਲੇ) 1,504.59 (271.09) 1,015.22 320.95 (133.55) ਸ਼ੁੱਧ ਲਾਭ ∕ਹਾਨੀ) ਸਮੇਂ ਲਈ (ਟੈਕਸ, ਵਾਧੂ ਅਤੇ∕ਜਾਂ ਅਸਧਾਰਨ ਮੱਦਾਂ ਤੋਂ ਪਹਿਲਾਂ) ਸ਼ੁੱਧ ਲਾਭ ∕ਹਾਨੀ) ਸਮੇਂ ਲਈ ਟੈਕਸ ਤੋਂ ਪਹਿਲਾਂ (ਵਾਧ ਅਤੇ∕ਜਾਂ ਅਸਧਾਰਨ ਮੱਦਾਂ ਤੋਂ ਬਾਅਦ (133.55)1,015.22 (309.90)1,678.26 ਪਤੀ ਸ਼ੇਅਰ ਆਮਦਨ (ਰ. 10/– ਹਰੇਕ) (ਚਲੰਤ ਅਤੇ ਗੈਂਗ ਚਲੰਤ ਕਾਰੋਬਾਰ ਸਮਾ (1.11) (1.11) (2.58) (2.58) 8.44 8.44 2. ਡਿਲਟਿਡ ਸਥਾਨ : ਐਸ.ਏ.ਐਸ.ਨਗਰ ਲਈ ਅਤੇ ਵੱਲੋਂ ਬੋਰਡ ਆਫ਼ ਡਾਇਰੈਕਟਰ ਮੈਨੇਜਿੰਗ ਡਾਇਰੈਕਟਰ ਮੇਤੀ : 7 ਅਗਸਤ, 2024 ਸੀਐਫਓ ਨੋਟ : ਉ. ਉਪਰ ਦਰਸਾਏ ਐਕੜੇ ਮਿਤੀ 30 ਜਨ, 2024 ਨੂੰ ਖ਼ਤਮ ਹੋਏ ਤਿਮਾਹੀ ਦੇ ਅਣਪੜਤਾਲੇ ਵਿੱਤੀ ਨਤੀਜਿਆਂ ਦਾ ਨਿਚੇੜ ਹਨ ਜੋ ਸੇਬੀ (ਲਿਸਟਿੰਗ ਓਬਲੀਗੇਸ਼ਨ ਐਂਡ ਡਿਸਕਲੇਜ਼ਨ ਵਾਇਕਮੈਂਟ) ਰੈਗੂਲੇਸ਼ਨ 2015 ਦੇ ਰੈਗੂਲੇਸ਼ਨ 33 ਤਹਿਤ ਸਟਾਕ ਐਕਸਚੇਂਜ 'ਤੇ ਦਰਸ਼ਾਏ ਗਏ।ਅਣਪੜਤਾਲੇ ਤਿਮਾਹੀ ਵਿੱਤੀ ਨਤੀਜਿਆਂ ਦਾ ਪੂਰਾ ਵੇਰਵਾ ਸਟਾਕ ਐਕਸਚੇਂਜ ਦੀ ਵੈਬਸਾਈਟ ਜੇ ਕਿ www.bseindia.com (ਸਕਿਊਜ਼ਿਟੀ ਕੋੜ : 500346) ਅਤੇ ਕੰਪਨੀ ਦੀ ਵੈਬਸਾਈਟ ਜੇ ਕਿ www.puncom.com ਦੇ ਲਿੰਕ http://www.puncom.com/?id=82 'ਤ

ਪੰਜਾਬ ਐਂਡ ਸਿੱਧ ਬੈਂਕ

ਬਰਾਂਚ ਦਫ਼ਤਰ: ਜਗਰਾਉਂ, ਲਾਜਪਤ ਰਾਏ ਰੇਡ, ਜਗਰਾਉਂ

(ਰੂਲ 8(1)) ਕਬਜ਼ਾ ਨੌਟਿਸ (ਅਚੱਲ ਜਾਇਦਾਦ ਲਈ)

ਜਿਵੇਂ ਕਿ, ਨਿਮਨ ਹਸਤਾਖਰੀ ਜੋ ਕਿੱ ਪੰਜਾਬ ਐਂਡ ਸਿੰਧ ਬੈਂਕ, ਜਗਰਾਉਂ ਬਰਾਂਚ, ਜ਼ਿਲ੍ਹਾ ਲੁਧਿਆਣਾ, ਪੰਜਾਬ ਦਾ ਅਧਿਕਾਰਤ ਅਫ਼ਸਰ ਹੋਣ ਨਾਤੇ ਸਕਿਊਰਿਟਾਈਜੇਸ਼ਨ ਐਂਡ ਰੀਕੈਸਟਰਕਸ਼ਨ ਆਫ਼ ਫਾਈਨੈਂਸ਼ੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਊਰਿਟੀ ਇੰਟਰਸਟ ਐਕਟ 2002 ਅਤੇ ਸੈਕਸ਼ਨ 13(2) ਅਤੇ 13(12) ਤਹਿਤ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਕਿ ਸਕਿਉਰਿਟੀ ਇਟਰਸਟ (ਇਨਫੋਰਸਮੈਂਟ) ਰੁਲਜ਼ 2002 ਦੇ ਰੂਲ 8 ਅਤੇ 9 ਨਾਲ ਪੜ੍ਹਿਆ ਜਾਵੇ। ਸਰਵੇਸੀ ਐਕਟ 2002 ਦੇ 13(2) ਤਹਿਤ ਹੇਠ ਦਰਸਾਏ ਕਰਜ਼ਦਾਰਾਂ/ਰਰਿਟਰਾਂ ਨੂੰ ਡਿਮਾਂਡ ਨੋਟਿਸ ਜਾਰੀ ਕਰਦਿਆਂ ਨੋਟਿਸ ਵਿਖੇ ਦਰਸਾਈ ਰਕਮ ਦੱਸੇ ਨੋਟਿਸ ਪ੍ਰਾਪਤ ਹੋਣ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਅਦਾ ਕਰਨ ਲਈ ਕਿਹਾ ਸੀ।

ਕਰਜ਼ਦਾਰ/ਗਰੰਟਰ ਇਹ ਰਕਮ ਅਦਾ ਕਰਨ ਵਿਚ ਅਸਫ਼ਲ ਰਹੇ ਸੋ ਕਰਜ਼ਦਾਰਾਂ/ਗਰੰਟਰ ਅਤੇ ਆਮ ਜਨ ਸਧਾਰਨ ਨੂੰ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਨਿਮਨਹਸਤਾਖਰੀ ਨੇ ਹੇਠ ਦਰਸ਼ਾਈ ਜਾਇਦਾਦ ਦਾ ਦੱਸੇ ਐਕਟ ਦੇ ਸੈਕਸ਼ਨ 13(4) ਦੀ ਤਾਕਤਾਂ ਦੀ ਵਰਤੋਂ ਕਰਦਿਆਂ ਦਸੇ ਰੂਲ ਦੇ ਰੂਲ 8 ਅਤੇ 9 ਨਾਲ ਪੜ੍ਹਿਆ ਜਾਵੇ ਤਹਿਤ ਸੰਕੇਤਿਕ ਕਬਜਾ ਲੈ ਲਿਆ ਹੈ।

ਕਰਜ਼ਦਾਰਾਂ/ਗਰੈਟਰਾਂ ਨੂੰ ਖਾਸ ਕਰਕੇ ਅਤੇ ਆਮ ਜਨ ਸਧਾਰਨ ਨੂੰ ਸੂਚੇਤ ਕੀਤਾ ਜਾਂਦਾ ਹੈ ਕਿ ਹੇਠ ਦਰਸਾਈ ਜਾਇਦਾਦ ਨਾਲ ਕੋਈ ਲੈਣ-ਦੇਣ ਨਾ ਕੀਤਾ ਜਾਵੇਂ ਅਤੇ ਜਾਇਦਾਦ ਨਾਲ ਕੋਈ ਵੀ ਲੈਣ-ਦੇਣ ਹੇਠ ਖਾਤੇ ਨਾਲ ਦਰਸ਼ਾਈ ਰਕਮ ਇਸ ਤੋਂ ਇਲਾਵਾ ਬਿਆਜ ਅਤੇ ਹੋਰ

ਚਾਰਜ∕ਖਰਚਿਆਂ ਲਈ ਪੰਜਾਬ ਐਂਡ ਸਿੰਧ ਬੈਂਕ, ਜਗਰਾਉਂ ਬਰਾਂਚ, ਜ਼ਿਲ੍ਹਾ ਲੁਧਿਆਣਾ, ਪੰਜਾਬ ਦੇ ਚਾਰਜ ਦਾ ਵਿਸ਼ਾ ਹੋਵੇਗਾ। ਕਰਜ਼ਦਾਰਾਂ/ਗਰੰਟਰਾਂ ਨੂੰ ਇਹ ਧਿਆਨ ਦਵਾਇਆ ਜਾਂਦਾ ਹੈ ਕਿ ਐਕਟ ਦੇ ਸੈਕਸ਼ਨ 13 ਦੇ ਸਬ-ਸੈਕਸ਼ਨ 8 ਤਹਿਤ ਅਜੇ ਵੀ ਉਨ੍ਹਾਂ ਕੋਲ ਸੁਰਖਿਅਤ ਜਾਇਦਾਦ ਨੂੰ ਛੁਡਵਾਉਣ ਦਾ ਸਮਾਂ ਬਾਕੀ ਹੈ।

ਕਰਜ਼ਦਾਰਾਂ/ਗਰੈਟਰਾਂ ਦੇ ਨਾਮ	ਅਚੱਲ ਜਾਇਦਾਦ ਦਾ ਵੇਰਵਾ	CI I/ISI	ਕਬਜ਼ ਦੀ ਮਿਤੀ	ਬਕਾਇਆ ਰਕਮ
	ਵਪਾਰਕ ਦੁਕਾਨ ਦਾ ਬਰਾਬਰੀ ਮੇਟਗੇਗ ਜਿਸ			
ਲਿਮਟਿਡ ਡਾਇਰੈਕਟਰ ਸ੍ਰੀ ਮੁਨੀਸ਼ ਕੁਮਾਰ	ਦਾ ਨੰ. 55 ਮਿਣਤੀ 132 ਵਰਗ ਗਜ ਵਿਕਰੰ	ੀ ਡੀਡ ਨੰ. 646 ਮਿਤੀ	(ਰੂ. ਚਾਰ ਕਰੇੜ	ਸਤਾਹਟ ਲੱਖ ਤਰਵੰਜ
ਪੁੱਤਰ ਸ਼੍ਰੀ ਪਵਨ ਕੁਮਾਰ ਅਤੇ ਸ਼੍ਰੀ ਸੰਜੀਵ	06.7.1973 ਰਾਹੀਂ ਸ਼੍ਰੀ ਸ਼ਿਵ ਸ਼ਿਭੂ ਨਾਥ ਪੁੱ	ਤਰ ਸ਼੍ਰੀ ਖੁਸ਼ੀ ਰਾਮ ਦੇ	ਹਜਾਰ ਪੰਜ ਸੌ ਛਪੰ	lਜਾ ਅਤੇ ਪੈਤੀ ਪੈਸੇ ਸਿ ਕ
ਕੁਮਾਰ ਪੁੱਤਰ ਸ਼੍ਰੀ ਪਵਨ ਕੁਮਾਰ, ਗੰਰਟਰ:	ਨਾਂ ਹੈ ਸਥਿਤੀ ਪਿੰਡ ਤੇ ਡਾਕਖਾਨਾ ਮਲਸੀਅ	ਮਾ ਤਹਿਸੀਲ ਸ਼ਾਹਕੇ ਟ ,	ਮਿਤੀ 31.05.2	.018 ਤੱਕ ਜਮਾਂ ਮਿਤ
1. ਸ਼੍ਰੀਮਤੀ ਸੁਮਨ ਗੁਪਤਾ ਪਤਨੀ ਸ਼੍ਰੀ	ਜ਼ਿਲ੍ਹਾ ਜਲੰਧਰ ਚਾਰਦੀਵਾਰੀ ਹੇਠ ਮੁਤਾਬਿਕ:	ਉਤਰ: ਲਾਭ ਸਿੰਘ ਦਾ	01.06.2018	ਤੇਂ ਬੈਂਕ ਦੁਆਰਾ ਲਾ

ਵਨ ਕਮਾਰ, 2. ਸੀ ਸ਼ਿਵ ਸ਼ਿਭ ਨਾਥ ਪਲਾਟ 20', ਦੱਖਣ:ਮੰਡੀ 20',ਪਰਬ: ਦੁਕਾਨ ਨੂੰ. 56,60',ਪੱਛਮ: । ਬਿਆਜ ਅਤੇ ਇਨਸੀਡੈਟਲ ਖਰਚੇ। ਤਰ ਸੀ ਖਸ਼ੀ ਰਾਮ, 3. ਸੀ ਮਨੀਸ਼ ਵਕਾਨ ਨੂੰ 54,60' ਜਮਾਬਦੀ ਸਾਲ 2015−16 ਮਤਾਬਿਕ ਦੱਸੀ . ਨਮਾਰ ਪੁੱਤਰ ਸ਼ੀ ਪਵਨ ਕੁਮਾਰ, 4. ਸ਼ੀ ਜਾਇਦਾਦ ਸ਼ੀ ਸ਼ਿਵ ਸ਼ਿਭੂ ਨਾਥ ਪੁੱਤਰ ਸ਼ੀ ਖੁਸ਼ੀ ਰਾਮ ਪਿੰਡ ਲਕਸ਼ੀਆ ਹੋਦਬਸਤ ਨੰ. 111, ਤਹਿਸੀਲ ਸ਼ਾਹਕੇਂਟ, ਜ਼ਿਲ੍ਹਾ ਜੀਵ ਕਮਾਰ ਪੱਤਰ ਸੀ ਪਵਨ ਕਮਾਰ. ਜਲੰਧਰ ਦੇ ਨਾਂ ਹੈ। ਜਿਸ ਦਾ ਖਸਰਾ ਨੂੰ, 4//10, ਖਾਤਾ ਨੂੰ, 156/152, ਖਤੌਨੀ ਨੂੰ, 204

ਰਵੀਕਾਰ: 1. ਸੀਮਤੀ ਸਮਨ ਗਪਤਾ ਤਨੀ ਸ਼੍ਰੀ ਪਵਨ ਕੁਮਾਰ, 2. ਸ਼੍ਰੀ ਸ਼ਿਵ ਸ਼ਿਭੂ ਨਾਥ ਪੁੱਤਰ ਸ਼੍ਰੀ ਖੁਸ਼ੀ ਰਾਮ, 3. ਮੈਸ ਮੰਗਲਾ ਫੂਡਸ, ਪ੍ਰਾਈਵੇਟ ਲਿਮਿਟਡ`।

> ਸਥਾਨ: ਜਗਰਾਉਂ ਅਧਿਕਾਰਿਤ ਅਫਸਰ

> > CMYK

CMYK

CMYK

ਜੰਬੰਧੀ।ਦ∕ਵੱਲੋਂ ਕੁਲਦੀਪ ਸਿੰਘ ਪੁੱਤਰ ਸ਼ੀਤਲ ਸਿੰਘ ਪਿੰਡ ਭੁੱਟੋ

ਪੁੱਤਰ ਸ਼ੀਤਲ ਸਿੰਘ ਦਰੁਸਤ ਕਰਵਾਉਣਾ ਚਾਹੁੰਦਾ ਹੈ।ਇਸ ਸੰਬੰਧ ਜੇਕਰ ਕਿਸੇ ਨੂੰ ਵੀ ਇਤਰਾਜ ਹੋਵੇ ਤਾਂ ਉਹ ਆਪਣੇ ਇਤਰਾਜ 15 ਦਿਨਾ ਦੇ ਅੰਦਰ ਅੰਦਰ ਨਿਮਨਹਸਤਾਖਰ ਦੀ ਅਦਾਲਤ ਵਿਚ ਪੇਸ਼

ਕੌੜੀਵਾੜਾ ਵਿੱਚ ਫਾਈਨਲ ਮਕਾਬਲਾ ਖੇਡਿਆ ਗਿਆ। ਜਿਸ ਵਿੱਚ ਅਕਾਲ ਅਕੈਡਮੀ ਮੁਨਕ ਨੇ

: ਸਚਿਤ ਕੀਤਾ ਜਾਦਾ ਹੈ, ਕਿ ਕਲਦੀਪ ਸਿੰਘ ਪੱਤਰ ਸ਼ੀਤਲ ਵੱਲੋਂ ਨਿਮਨਹਸਤਾਖਰ ਦੇ ਦਫਤਰ ਵਿਖੇ ਲਿਖਤੀ ਦਰਖਾਸਤ ਪੇ ਕਰਕੇ ਬੇਨਤੀ ਕੀਤੀ ਹੈ, ਕਿ ਉਸ ਦੀ ਪਿੰਡ ਭੁੱਟ ਅਤੇ ਭੋਗੀਪੁ ਵਿਚ ਜ਼ਮੀਨ ਪੈਂਦੀ ਹੈ। ਪਰੰਤੂ ਇਹਨਾਂ ਪਿੰਡਾਂ ਦੇ ਮਾਲ ਰਿਕਾਰ ਵਿਚ ਉਸ ਦਾ ਨਾਮ ਦੀਪ ਸਿੰਘ ਪੱਤਰ ਸ਼ੀਤਲ ਸਿੰਘ ਦਰਜ ਹੈ ਸਿੰਘ ਪੁੱਤਰ ਸ਼ੀਤਲ ਸਿੰਘ ਹੈ। ਉਸ ਨੂੰ ਇਹਨਾਂ ਦੌਵਾਂ ਨਾਵਾਂ ਨਾ ਜਾਣਿਆ ਜਾਂਦਾ ਹੈ। ਦਰਖਾਸਤਕਰਤਾ ਮਾਲ ਰਿਕਾਰਡ ਵਿ

ਨੇ ਜੇਤੂ ਟੀਮ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਕੇਂਚ ਰਾਜੇਸ਼ ਸਿੰਘ ਦੀ ਹੌਂਸਲਾ

ਅਫਜ਼ਾਈ ਕਰਦੇ ਹੋਏ ਸਨਮਾਨਿਤ ਅਦਾਲਤੀ ਇਸਤਿਹਾਰ

ਉਕਤ ਮੁਕੱਦਮੇ ਵਿੱਚ ਅਦਾਲਤ ਨੂੰ ਇਹ ਪੂਰਾ ਯਕੀਨ ਹੋ ਗਿਆ ਹੈ ਕਿ ਮਸੂਲਾਂਦੀ ਅਸਾਨ ਤਰੀਕੇ ਨਾਲ ਸੰਮਨ ਤੇ ਤਾਮੀਲ ਹੋਣੀ ਨਾ ਮੁਮਕਿਨ ਹੈ। ਇਸ ਲਈ ਮਿਤੀ 03.09.2024 ਦੀ ਤਾਰੀਖ ਨ੍ਸ਼ਿਰਿਤ ਕਰਕੇ ਇਸ੍ਵ ਇਸ਼ਤਿਹਾਰ ਰਾਹੀਂ ਉਪਰੋਕਤ ਮਸੂਲਾਂ ਨੂੰ ਨਿਸ਼ਾਚਤ ਕਰਕ ਇਸ ਇਸ਼ਾਤਹਾਰ ਰਾਹਾਂ ਉਪਰਕਤ ਮੁਸੂਨਾ ; ਸੂਚਿਤ ਕੀਤਾ ਜਾਂਦਾ ਹੈ ਕਿ ਉਕਤ ਤਾਰੀਖ਼ ਤੇ ਆਪ ਅਸਾਲਤ, ਜਾ ਵਕਾਲਤਨ ਹਾਜ਼ਡ ਅਦਾਲਤ ਆਉ। ਹਾਜ਼ਡ ਨਾ ਆਉਣ ਦੇ ਸੂਹਤ ਵਿੱਚ ਇਕਤਰਫਾ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਐੱਜ ਮਿਤੀ 06.8 2024 ਨੂੰ ਮੈਂਟ ਦਸਤਖਤਾਂ ਤੋਂ ਮੋਹਡ ਅਦਾਲਤ ਨਾਲ ਇਹ ਨੋਟਿਸ ਜਾਰੀ ਕੀਤਾ ਗਿਆ।

ਕਮ ਨਾਇਬ ਤਹਿਸੀਲਦਾਰ, ਅਹਿਮਦਗ

ਸ਼੍ਰੀ ਸ਼ਮਸੀਰ ਸਿੰਘ ਸਰਾਂ (ਪ੍ਰੇਪਰਾਈਟਰ) ਪੁੱਤਰ ਸ਼੍ਰੀ ਹਰਪਾਲ ਸਿੰਘ ਸਰਾਂ ਫਰਮ M/s Rose

ਸਹਾਇਕ ਕਮਿਸ਼ਨਰ (ਜ), ਵਾ: ਜਿਲ੍ਹਾ ਮੈਜਿਸਟਰੇਟ, ਸਾਹਿਬਜਾਦਾ ਅਜੀਤ ਸਿੰਘ ਨਗਰ

ਸੀਆਈਐਨ : L65910PB1981PLC023058 ਦਫ਼ਤਰ: ਓਸਵਾਲ ਵਲਨ ਮਿਲਜ਼ ਲਿਮਿਟਡ, ਜੀਟੀ ਰੇਡ, ਸ਼ੇਰਪਰ, ਲਧਿਆਣਾ–141003, ਪੰਜਾ

(ਉਦੇਵੀਐਮ) ਰਾਹੀਂ ਹੋਣ ਵਾਲੀ 42ਵੀਂ ਸਾਲਾਨਾ ਜਨਰਲ ਮੀਟਿੰਗ (ਵੇਜ਼ੀਐਮ) ਸੰਬੰਧੀ ਜਾਣਕਾਰੀ। ਇਹ ਨੈਟਿਸ ਦਿਤਾ ਜਾਂਦਾ ਹੈ ਕਿ ਕੁਆਲਮ ਇਨਵੈਸਟਮੈਂਟ ਐਂਡ ਟੇਡਿੰਗ ਕੰਪਨੀ ਲਿਮਟਿੰਡ (ਕੰਪਨੀ) ਦੇ ਸ਼ੇਅਸ਼ਧਾਰਕਾਂ ਦੀ 42ਵ ਸਾਲਾਨਾ ਜਨਰਲ ਮੀਟਿੰਗ (ਵੇਜੀਐਮ) ਬੁੱਧਵਾਰ ਮਿਤੀ 25 ਸਤੰਬਰ 2024 ਨੂੰ ਸ਼ਾਮ 4:00 ਵਜੇ ਵੀਡੀਓ ਕਾਂਨਰਰਸਿੰਗ (ਵੀਸੀ ਸਿੰਤ ਮਾਰਟਿੰਡ ਜੋਸ਼ਕਾਸ਼ ਸ਼ਾਈਐਮ) ਵਿੱਚਵਾਰ ਮਿਤੀ 25 ਸਤੰਬਰ 2024 ਨੂੰ ਸ਼ਾਮ 4:00 ਵਜੇ ਵੀਡੀਓ ਕਾਂਨਰਰਸਿੰਗ (ਵੀਸੀ ਸਿੰਤ ਮਾਰਟਿੰਡ ਜੋਸ਼ਕਾਸ਼ ਸ਼ਾਈਐਮ) ਦੇ ਇਸਟਿੰਡ ਜਿਹੜੇ ਜੋ ਜ਼ਿਲ੍ਹੇ ਜੋ ਜ਼ਿਲ੍ਹੇ ਜੋ ਜ਼ਿਲ੍ਹੇ ਜੋ ਸ਼ਾਲਾ ਸ਼ਾਕਤੀ ਜ਼ਿਲ੍ਹੇ ਨੂੰ ਇਸਟਿੰਡ

ਾ ਅਕਤੂਬਰ 2023 (ਇੱਥੇ ਇੱਠਿਆ 'ਸੰਬੀ ਸਕੂਬਨ' ਕਿਹਾ ਗਿਆ ਹੈ, ਦੋ ਨਾਲ ਪੜਿਆ ਜਾਵੇ ਤਹਿਤ ਕੈਪਨੀ ਦੇ 42ਵੇਂ ਏਜੀਐ ਵੇਖੇ ਦਰਸਾਏ ਕਾਰੇਬਾਰ ਦੀ ਨਜ਼ਰਸਾਨੀ ਲਈ ਕੀਤੀ ਜਾਵੇਗੀ। ਪ੍ਰੇਪਰੇਕਤ ਸਰਕੂਲਰਾਂ ਤਹਿਤ 42ਵੇਂ ਏਜੀਐਮ ਦਾ ਨੋਟਿਸ ਅਤੇ ਵਿਤੀ ਸਾਲ 2023-24 ਦੀ ਸਲਾਨਾ ਰਿਪੋਰਟ ਦੀਆ

ਹੀਐਮ ਟਿਮੇ ਵੋਟਿੰਗ ਦਾ ਤਰੀਕਾ

ਈਮੇਲ ਪਤੇ ਰਜਿਸਟਰ /ਅਪਡੇਟ ਕਰਵਾਉਣ ਦਾ ਤਰੀਕਾ :

`ਸ਼ਮਰਾਪਾਰ ਜਿਨ੍ਹਾਂ ਕਲ ਭਾਤਕ ਰੂਪ ਵਿਚ ਸਾਮਰ ਹਨ ਅਤੇ ਜਿਨ੍ਹਾਂ ਨੇ ਕਪਨੀ ਨਾਲ ਆਪਣਾ ਦਸਲੇ ਪਤ ਰੀਜਸਟਰ ਆਪਤਾ ਨਹੀਂ ਕਰਵਾਇਆ ਹੈ, ਨੂੰ ਬਨਤੀ ਹੈ ਕਿ ਉਹ ਕੰਪਨੀ ਦੇ ਚੀਜਸਟਰਾਰ ਅਤੇ ਟਾਂਸ਼ਕਰ ਦੇਸ਼ਨ ਜੋ ਕਿ ਅਨੇਰਿਕਤ ਅਸਦੀਨੇਸ਼ੰਟ ਲਿਮ, ਨੂੰ fa@alankit.com 'ਤੇ ਜਾਂ ਅਲੇਕਿਤ ਹਾਊਸ, 4ਈ/2, ਝੰਡੇਵਾਲਾ ਐਕਸਟੇਸ਼ਨ, ਨਵੀਂ ਦਿੱਲੀ 110055 'ਤੇ ਫਾਰ ਆਈਐਸਆਰ-1 ਪੂਰੀ ਤਰ੍ਹਾਂ ਭਰ ਕੇ ਸਮੇਤ ਸਹਾਇਕ ਦਸਤਾਵੇਜ਼ਾਂ ਦੇ ਫੋਲੀਓ ਨੇਬਰ, ਸੋਅਰਧਾਰਕ ਦਾ ਨਾਂ ਅਤੇ ਪੈਨ ਕਾਰਡ ਦੇ ਆਪ ਤਸਦੀਕ ਕਾਪੀ ਭੇਜ ਕੇ ਦੀਮੌਲ ਪਤਾ ਰੀਜਸਟਰ ਕਰਵਾਉਣ ਲਈ ਬੇਨਤੀ ਕਰ ਸਕਦੇ ਹਨ। * ਡੀਮੈਟਰੀਅਲਾਈਜਡ ਰੂਪ ਵਿੱਚ ਸੋਅਰ ਰੱਖਣ ਵਾਲੇ ਸੋਅਰਧਾਰਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਬੰਧਤ ਡਿਪਾਜਟਰ ਭਾਗੀਦਾਰਾਂ ਨਾਲ ਆਪਣੇ ਦੀਮੌਲ ਪਤੇ ਰੀਜਸਟਰ/ਅਪਡੇਟ ਕਰਨ।

ਰਕੂਲਰ ਦੀ ਪਾਲਣਾ ਵਿੱਚ ਹੈ।

ਡਲਫਿਨ ਰਬਰਜ਼ ਲਿਮਟਿਡ

ਰਜਿ. ਦਫਤਰ : 26ਏ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ

ਮਿਤੀ 30 ਜੂਨ, 2024 ਨੂੰ ਖ਼ਤਮ ਹੋਏ ਤਿਮਾਹੀ ਦੇ ਸਟੈਂਡਅਲੋਨ ਅਣਪੜਤਾਲੇ ਵਿੱਤੀ

ਦੇ ਅੰਕੜੇ ਸਿਰਫ ਜਾਂਚੇ ਗਏ ਹਨ ਅਤੇ ਆਡਿਟ ਦਾ ਵਿਸ਼ਾ ਹਨ ਲਈ ਡੋਲਫਿਨ ਰਬਰਜ਼ ਲਿਮਟਿਡ

> ਡੀਆਈਐਨ: 00942794



FDC LIMITED

(CIN: L24239MH1940PLC003176)

Registered Office: B-8, M.I.D.C. Industrial Estate, Waluj - 431136, Dist. Chhatrapati Sambhaji Nagar, Maharashtra
Tel. No. +91 240 255 4407, Website: www.fdcindia.com, Email: investors@fdcindia.com

EXTRACT OF STANDALONE AND CONSOLIDATED FINANCIAL RESULTS FOR THE QUARTER ENDED JUNE 30, 2024

١.	· · · · · · · · · · · · · · · · · · ·							(1151 111 1611115)		
П	Sr.	Particulars		Stand	lalone		Consolidated			
Ш	No.		Quarter Ended	Quarter Ended	Quarter Ended	Year Ended	Quarter Ended	Quarter Ended	Quarter Ended	Year Ended
Ш			30-06-2024	31-03-2024	30-06-2023	31-03-2024	30-06-2024	31-03-2024	30-06-2023	31-03-2024
Ш			Unaudited	Audited	Unaudited	Audited	Unaudited	Audited	Unaudited	Audited
П	1	TotalIncome	65,229.42	47,495.00	55,982.40	2,01,940.32	66,670.55	48,230.37	56,579.54	2,04,457.53
	2	Net Profit / (Loss) for the period (before tax, Exceptional and / or Extraordinary items)	15,755.89	6,721.63	13,916.44	39,794.52	16,273.45	6,520.61	14,074.09	39,621.86
	3	Net Profit / (Loss) for the period before tax (after Exceptional and / or Extraordinary items)	15,755.89	6,721.63	13,916.44	39,794.52	16,273.45	6,520.61	14,074.09	39,621.86
	4	Net Profit / (Loss) fo the period after tax (after Exceptional and / or Extraordinary items)	11,498.89	4,819.42	10,855.13	30,716.30	11,903.50	4,628.11	10,981.33	30,505.87
	5	Total Comprehensive Income for the period [Comprising Profit / (Loss) for the period (after tax) and other Comprehensive Income (after tax)]	11,524.97	4,816.85	10,961.84	30,827.88	11,960.73	4,526.61	11,108.88	30,693.88
Ш	6	Paid Up Equity Share Capital	1,628.10	1,628.10	1,659.10	1,628.10	1,628.10	1,628.10	1,659.10	1,628.10
	7	Reserves excluding revaluation reserves as per Balance Sheet of Previous Accounting Year				2,08,092.00				2,08,088.80
П	8	Earning Per Share- (Rs. 1/- each) (for continuing and discontinued operations)								
П		- Basic :	7.06	2.97	6.54	18.70	7.31	2.84	6.62	18.58
П		- Diluted :	7.06	2.97	6.54	18.70	7.31	2.84	6.62	18.58
П										

The Financial Statements have been prepared in accordance with the Indian Accounting Standards (Ind AS) as prescribed under Section 133 of the Companies Act, 2013 and read together with the Companies (Indian Accounting Standards). Standards (Ind AS) Rules issued thereafter and other accounting principles generally accepted in India. The above is an extract of the detailed format of Quarterly Financial Results filed with the Stock Exchanges under Regulation 33 of SEBI (Lisiting and Other Disclosure Requirements) Regulations, 2015. The full format of Quarterly Financial Results are available on the website of the Stock Exchange's (www.bseindia.com and www.nseindia.com) and or

The above results were reviewed and recommended by the Audit Committee and approved by the Board of Directors at its meeting held on August 07, 2024

Dated: 07.08.2024

For FDC LIMITED Mohan A. Chandavarka

(₹ in Lacs)

(Audited)

539.02

105.51

(Rs. In lakhs)



LIC HOUSING FINANCE LIMITED

CIN: L65922MH1989PLC052257 Registered Office: Bombay Life Building, 2nd Floor, 45/47 Veer Nariman Road, Mumbai – 400 001. Telephone: +91 22 22049682 / 9799 / 0006, Fax: +91 22 22049682 Corporate Office: 131 Maker Towers, "F" Premises 13th Floor, Cuffe Parade, Mumbai – 400 005. Telephone: +91 22 22178600, Fax: +91 22 22178777 Email: lichousing@lichousing.com. Website: www.lichousing.com

NOTICE OF THE THIRTY FIFTH ANNUAL GENERAL MEETING AND INFORMATION ON **REMOTE E-VOTING AND BOOK CLOSURE**

NOTICE is hereby given that the Thirty Fifth Annual General Meeting (AGM) of LIC Housin Finance Limited ('the Company') will be held on **Friday, 30th August, 2024 at 3.30 p.m.** through Video Conference ('VC') / Other Audio Visual Means ('OAVM') in compliance with the applicable provisions of the Companies Act, 2013 read with The Ministry of Corporate Affairs (MCA), vide its General Circular No. 20/2020 dated 5th May, 2020 read with the subsequent circulars issued from time to time, the latest one being General Circular No. 09/2023 dated 25th September, 2023 (MCA Circulars), has allowed Companies to conduct the Annual General Meeting (AGM) through Video Conferencing ("VC") or Other Audio-Visual Means ("OAVM") without the physical presence of the Members at a common venue till 30th September, 2024. In compliance with the provisions of the Companies Act, 2013 (the Act), SEBI (Listing Obligations and Disclosure Requirements) Regulations, 2015 (Listing Regulations) and MCA Circulars, the 35th AGM of the Company shall be conducted through VC/OAVM. The proceedings of AGM shall be deemed to be conducted at the Registered Office of the Company situated at Bombay Life Building, 2nd Floor, 45/47, Veer Nariman Road, Fort, Mumbai-400 001, Maharashtra.

Pursuant to the provisions of Section 101 of the Companies Act, 2013 read with Rule made thereunder, electronic copies of the Notice convening the AGM and the Annual Report for the financial year 2023-2024 have been sent by e-mail to all those Members of the Company whose email IDs are registered with the Company's Registrar & Transfer Agent viz. Link Intime India Private Limited / Depository Participants.

The Annual Reports have been sent via email to all those members who have registered their email ids with the Company or the Registrar and Transfer Agent or the Depositories or the Depository Participants and whose names appear in the Beneficial Position list as on Friday, 26th July, 2024. The said documents have been uploaded on the website of the Company www.lichousing.com and on the website of Link Intime India Pvt. Ltd https://instavote.linkintime.co.in/ However, in case a Member wishes to receive a soft copy of the said documents, he/she may send a letter or an e-mail to enotices@linkintime.co.in/ co.secretarial@lichousing.com duly quoting his / her DPID and Client ID or Folio No., as the case may be, to enable the Company's Registrar & Transfer Agent to comply with his / her request.

Pursuant to the provisions of Section 108 of the Companies Act, 2013 read with Rule 20 of the Companies (Management and Administration) Amendment Rules, 2015, and Regulation 44 of the SEBI (Listing Obligations and Disclosure Requirements) Regulations, 2015, and Secretaria Standard on General Meetings (SS-II) issued by the Institute of Company Secretaries of India, the Company is pleased to provide its shareholders the facility of "remote e-voting" (i.e. e-voting from a place other than venue of AGM) through e-voting services provided by InstaVote- Link Intim India Private Limited (LIIPL)to enable them to cast their vote by electronic means on all the resolutions as set out in the said Notice.

In accordance with Rule 20 of the Companies (Management and Administration) Amendment Rules, 2015, the Company has fixed Friday, 23rd August, 2024, as the "cut-off-date" to determine the eligibility of Members to vote by electronic means or at the AGM. A person whose name is recorded in the Register of Members of the Company or in the Statemen

of Beneficial Owners maintained by the Depositories as on the cut-off date, i.e. Friday, 23' August, 2024, only shall be entitled to avail the facility of remote e-voting or vote at the AGM. The details pursuant to the provisions of the Companies Act, 2013 and the Rules are given nereunder

- Date of completion of Sending through E-mail of the Notice and the Annual Report for the financial year 2023-2024: 06th August, 2024.
- Date and time of commencement of remote e-voting through electronic means: Tuesday, 27 August, 2024 at 09,00 a.m. (IST)
- Date and time of end of remote e-voting through electronic means: Thursday, 29th August 2024 at 5.00 p.m. (IST) and thereafter, the remote e-voting module shall be disabled by Link Intime India Private Limited (LIIPL).
- The Members who have cast their vote by remote e-voting prior to the meeting can attend the meeting but shall not be entitled to cast their vote again and Members attending the meetin who have not cast their vote through e-voting shall be able to vote during the Annual General Meeting through InstaMeet.
- M/s. BPP & Co., Company Secretaries, Pune (Membership No.: ACS 47312 and Certificate o Practice No.: 19902 and Firm Registration No. S2018MH565200) has been appointed by the Company to act as the Scrutinizer to scrutinize the e-voting process, in a fair and transparer manner.
- The results declared, shall be communicated immediately to Stock Exchanges (NSE & BSE Link Intime India Private Limited (LIIPL) and placed on the website of the Compan www.lichousing.com.
- Those persons who have acquired the shares and have become Members of the Company after the dispatch of Notice of the AGM by the Company and whose names appear in the Register o Members of the Company or in the Statement of Beneficial Ownerships maintained by the Depositories as on the cut-off date, i.e. Friday, 23rd August, 2024, can view the Notice convening the AGM on the website of the Company viz. www.lichousing.com and on the website of Link Intime India Private Limited https://linkintime.co.in. Such Members can exercise their voting rights through remote e-voting by following the procedure as mentioned in the Notice of the AGM under E-voting instructions.
- Any query / grievance in relation to the remote e-voting can be addressed to Assistant Vice President - e-Voting, Link Intime India Pvt. Ltd, C-101, 247 Park, LBS Marg, Vikhroli West Mumbai - 400 083. Tel: 022 - 49186000. Email: enotices@linkintime.co.in or the Members may refer to the Frequently Asked Questions (FAQs) and 'e-voting Manual' available under help section at https://instavote.linkintime.co.in.

The AGM Notice inter alia indicating the process and manner of e-voting process. The Annua Report and the accounts are also available on the company's website www.lichousing.com. The detailed instructions for joining the AGM through VC/ OAVM is provided in the notice of the AGM. Members are requested to carefully go through the same. Members who need assistance

before or during the AGM can send a request at the following e-mail Ids:

Purpose / Activity	E-mail ID
E-voting	enotices@linkintime.co.in/ instameet@linkintime.co.in
Registration of email ID & Bank Account Details/ Corporate Members intending to nominate their authorised Representatives/ Registering as speaker/ Inspection of Documents	
Any person who acquires shares of the Company and becomes a Member of the Company after the dispatch of this Notice and wants to vote at the meeting	

By Order of the Board For LIC Housing Finance Limited

Varsha Hardasan Place : Mumbai Date: 06th August, 2024 Company Secretary & Compliance Officer



Particulars

1 Total Income from Operations

Profit/ (Loss) for the period from continuing (27.53)(318.57) operations before Tax and Exceptional items 5.76 (121.06)Net Profit/ (Loss) for the period from continuing (27.53)(318.57) operations after tax and Exceptional items 5.76 (121.06)4 Profit/ (Loss) for the period from discontinued operations before Tax (4.81)(4.99)(6.04)(21.57)5 Net Profit/ (Loss) for the period from discontinuing (4.81) (6.04)(21.57) operations after tax (4.99)6 Total Comprehensive income for the period [Comprising Profit/ (Loss) for the period (after tax) and Other Comprehensive Income (after tax)] (127.10) (350.63) 698.65 Equity Share Capital 698.65 698.65 8 Earnings Per Share of Rs. 1000/- each 1000/-1000/-1000/-1000/-Basic & Diluted Earning Per Share 8.25 (39.40)(143.74)(455.98)Discontinued operations Basic & Diluted Earning Per Share (6.89)(7.14)(10.01)(30.88)

JAMSHRI REALTY LIMITED CIN: L17111PN1907PLC000258 Regd. Office : Fatehchand Damani Nagar, Station Road, Solapur - 413 001. Tel. No. +91 22 22872401, Website: www.jamshri.in, EMAIL: jammill1907@gmail

EXTRACT OF UNAUDITED FINANCIAL RESULTS FOR THE QUARTER ENDED 30.06.2024

(Unaudited)

167.27

30.06.2024 31.03.2024 30.06.2023

(Audited)

159.58

NOTES

The above unaudited financial results has been reviewed by the Audit Committee approved by the Board of Directors at its meeting held on Aug 7, 2024.

The above results have been prepared in accordance with the Indian Accounting Standards (IND AS) a notified by Ministry of Corporate Affairs pursuant to Section 133 of the Companies Act, 2013 read with of the Companies (Indian Accounting Standards) Rules, 2015 as amended and other relevant provisions of the Act. The above is an extract of the detailed format of Financial Results for the quarter end 30 June 2024 filed with BSE. The full format is availaible on the website of BSE www.bseindia.com and on the Company's website a

For JAMSHRI REALTY LIMITED

PLACE : MUMBAI RAJESH DAMAN DATE: 7th AUGUST 2024 JT. MANAGING DIRECTOR



RAJSHREE POLYPACK LIMITED

CIN: L25209MH2011PLC223089

Registered Office: Lodha Supremus, Unit No 503-504, 5th Floor,
Road No. 22, Kishan Nagar, Near New Passport Office, Wagle Estate, Thane West- 400604. India.

Tel: +91-22 2581 8200, Fax: +91-22 2581 8250 Web: www.rajshreepolypack.com Email Id: cosec@rajshreep

NOTICE OF THE 13th ANNUAL GENERAL MEETING AND E-VOTING INFORMATION

Notice is hereby given that the 13th Annual General Meeting ('AGM') of the Company will be held through Video Conference (VC) / Other Audio-Visual Means (OAVM) on Thursday, August 29, 2024 at 04.00 P.M. (IST). The venue of the Meeting shall be deemed to be the Registered Office of the Company i.e. Lodha Supremus Unit No 503-504 5° Floor, Road No. 22, Kishan Nagar, Near New Passport Office, Wagle Estate, Thane West -400604. The AGM will be convened in compliance with applicable provisions of the Companies Act, 2013 ('Act') and

the Rules made thereunder; provisions of the Securities and Exchange Board of India (Listing Obligations and Disclosures Requirements) Regulations, 2015 ('SEBI Listing Regulations') and the provisions of General Circular No. 09/2023 dated 25th September, 2023 issued by the Ministry of Corporate Affairs, Government of India ('MCA') and Circular No. SEBI/HO/CFD/CFD-PoD-2/P/CIR/2023/167 dated 07th October, 2023 issued by SEBI and other applicable circulars issued by MCA / SEBI (collectively referred to as 'MCA and SEBI Circulars'). In compliance with the above mentioned provisions, Notice of the 13th AGM and the Annual Report has been

emailed only to those members whose email IDs are registered with the Company / Depository Participant(s) The electronic dispatch of Annual Reports to members has been completed on Wednesday, August 07, 2024. The Notice of 13th AGM and the Annual Report for the financial year 2023-24 are available on the Company website www.rajshreepolypack.com, website of the National Stock Exchange of India Limited at www.nseindia.com, website of the National Stock Exchange of India Limited at www.nseindia.com, website of the National Stock Exchange of India Limited at www.nseindia.com, website of the National Stock Exchange of India Limited at www.nseindia.com, website of the National Stock Exchange of India Limited at www.nseindia.com, website of the National Stock Exchange of India Limited at www.nseindia.com, website of the National Stock Exchange of India Limited at www.nseindia.com, website of the National Stock Exchange of India Limited At www.nseindia.com, website of the National Stock Exchange of India Limited At www.nseindia.com, which is the National Stock Exchange of t com respectively, and on the website of National Securities Depository Ltd. (NSDL) at www.evoting.nsdl.com

nstructions for Remote E-voting and E-voting during AGM n compliance with the provisions of Section 108 of the Act, read with Rule 20 of the Companies (Managem and Administration) Rules, 2014, as amended by the Companies (Management and Administration) Amend Rules, 2015 and Regulation 44 of the Listing Regulations read with SEBI circular no. SEBI/Ho/CFD/CMD/ CIR/P/2020/242 dated 09th December, 2020 relating to 'e-voting Facility Provided by Listed Entities', the Company s pleased to provide its members facility of remote e-voting and e-voting during the AGM. As per SEBI circula no. SEBI/HO/CFD/CMD/CIR/P/2020/242 dated 09th December, 2020 e-voting process will also be enabled for all ndividual demat account holders, by way of a single login credentials through their demat accounts/websites o Depository Participant(s).

The Company has engaged the services of NSDL for providing e-voting service. Members are hereby informe that the Ordinary and Special Business, as set out in the Notice of 13th AGM will be transacted only through oting by electronic means. The process for remote e-voting and e-voting at the AGM is provided in the Notice

All the Members are hereby informed that the Ordinary and Special Business, as set out in Notice of 13 $^{\circ}$ AGM will be transacted through voting by electronic means only.

The remote e-voting period will commence at 9.00 A.M. (IST) on Monday, 26 August, 2024 and will end at 5.00 P.M. (IST) on Wednesday, 28 August, 2024. The remote e-voting module shall be disabled for voting at 5.00 P.M (IST) on Wednesday, 28 August, 2024.

Once the vote on a resolution is cast by the Member, the member cannot modify it subsequently Any person, who acquires shares of the Company and becomes a member of the Company after the dispatch of

Notice of the AGM and holding shares as on the cut-off date i.e. Thursday, 22 August, 2024, may obtain the log ID and password by sending a request at evoting@nsdl.co.in or ashoksherugar@linkintime.co.in However, if Member is already registered with NSDL for remote e-voting, then the Member may use their existing USER ID and Password, and cast their vote Members attending the AGM who have not cast their vote by remote e-voting shall be eligible to cast their vote

through e-voting during the AGM. Members who have voted through remote e-voting shall be eligible to attend the AGM, however, they shall not be eligible to vote at the meeting.

he procedure for remote e-voting and e-voting at the AGM is provided in the notes to the Notice of the 13° AGM. Members, who need assistance for participating in e-AGM through VC, can contact Mr. Sanjeev Yadav Assistant Manager, NSDL at evoting@nsdl.co.in or through telephone on the number: 022-4886 7000 or 022-2499 7000. In case of any queries relating to e-voting, members may refer to the Frequently Asked Questions (FAQs) for Members and e-voting user manual for members available at the Downloads Section of NSDL e-voting vebsite at https://www.evoting.nsdl.com or contact NSDL at the following no.: 022 - 4886 7000 or 022 - 2499 1000 / evoting@nsdl.co.in or may contact Mr. Ashok Sherugar, C-101, 247 Park, L.B.S. Marg, Vikhroli (West).

Mumbai - 400 083, Email ID: ashok.sherugar@linkintime.co.in, Telephone No. 022 - 4918 6000.

Procedure to be followed by those members whose e-mail ids are not registered with the depositories f procuring user id and password and registration of e-mail ids for e-voting for the resolutions set out in AGN

- In case shares are held in physical mode, Members are requested to provide duly filled and signed Forn ISR-1 alongwith self-attested copy of the PAN card and self-attested copy of any document (eg. Aadhaar Card, Driving License, Voter identity Card, Passport) in support of the address of the Member to Link Intime Inia Private Limited, C-101, Embassy, 247 Park, Lal Bahadur Shastri Marg, Vikhroli (W), Mumbai 400 083, Contact No. (+91) 810 811 6767.
- In case shares are held in demat mode, Members are requested to register / update their email addresse with the relevant Depository Participants (DP).

Alternatively, Members may send an e-mail request to evoting@nsdl.co.in for obtaining User ID and Password by providing the details mentioned in Point (a) or (b) as the case may be.

Procedure for joining the AGM through VC / OAVM and live webcast of AGM proceedings Members will be able to attend the AGM through VC / OAVM or view the live webcast of the AGM at https://www.evoting.nsdl.com by using their remote e-voting login credentials and selecting the EVEN for Company's AGM. The detailed procedure for attending the AGM through VC / OAVM is mentioned in Notes to the Notice of AGM.

Members are requested to carefully read all the notes set out in the Notice of the AGM and in particula nstructions for joining the AGM, manner of casting vote through remote e-voting or e-voting at the AGN

For Rajshree Polypack Limite

Mahipal Singh Chouha Date: August 7, 2024 Company Secretary & Compliance Office



LGB FORGE LIMITED Registered Office: 6/16/13 Krishnarayapuram Road, Ganapathy, Coimbatore-641 006 Ph: 0422 2532325 Fax: 0422 2532333 E-mail: secretarial@lgbforge.com Website: www.lgbforge.com

CIN: L27310TZ2006PLC012830 STATEMENT OF UNAUDITED FINANCIAL RESULTS FOR THE QUARTER ENDED 30.06.2024

Г		Q	uarter ended		Year ended
ı	Particulars	30.06.2024	31.03.2024	30.06.2023	31.03.2024
		Unaudited	Audited	Unaudited	Audited
1	Total Income from operations	2,253.00	1,980.75	2,271.16	8,937.87
2	Net Profit/(loss) for the period (before tax, Exceptional				
	and/or Extraordinary items)	(166.93)	(322.06)	(267.88)	(986.74)
3	Net Profit/(loss) for the period before tax (after				
ı	Exceptional and/or Extraordinary Items)	48.42	(322.06)	(267.88)	(986.74)
4	Net Profit/(loss) for the period after tax (after		l	l	
1	Exceptional and/or Extraordinary Items)	48.42	(322.06)	(267.88)	(986.74)
5	Total Comprehensive Income for the period [Comprising		l	l	
1	Profit/ (Loss) for the period (after tax) and Other				
Ι.	Comprehensive income (after tax)]	48.42	(335.15)	(267.88)	(999.83)
6	Equity Share Capital	2,382.02	2,382.02	2,382.02	2,382.02
7	Earnings Per Share (of Re.1/- each) (*not annualised)				
1	(a) Basic	0.02*	(0.13)*	(0.11)*	(0.41)
L	(b) Diluted	0.02*	(0.13)*	(0.11)*	(0.41)

Note: The above is an extract of the detailed format of Quarterly Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Quarterly Financial Results are available on the websites of the Stock Exchange on which shares of the Company are listed, namely, www.bseindia.com and also available on the Company's website www.lgbforge.com By Order of the Board

for LGB FORGE LIMITED RAJSRI VIJAYAKUMAR DIN: 00018244

BANSWARA

07.08.2024

BANSWARA SYNTEX LIMITED

CIN:124302RJ1976PLC001684

Regd. Office: Industrial Area, Dahod Road, Banswara - 327001 (Rajasthan) Phone: 91-2962-240690,91:-2962-257679-681 Fax: 91-2962-240692

Corporate Office: 4-5th Floor, Gopal Bhawan,199, Princess Street, Mumbai-400002 Phone: +91 22 66336571-76 Fax:+91 22 22064486 / 66336586 Website: www.banswarasyntex.com, Email: secretarial@banswarasyntex.com

EXTRACT OF CONSOLIDATED FINANCIAL RESULTS FOR THE QUARTER ENDED 30 JUNE 2024

Rs. In Lakhs, except per share data

Year Ended **Ouarter Ended** 30-June-24 31-March-24 30-June-23 31-March-24 **Particulars** Audited Total Income from Operations 27.094.59 34.338.80 30.242.64 1.26.387.05 Net Profit/(Loss) for the period (before Tax Exceptional and/or Extra ordinary items) 80.20 1,117.93 1,252.5 4,571.89 4.743.26 Net Profit/(Loss) for the period before tax 136.42 1.163.09 1.281.51 (after Exceptional and/or Extra ordinary items Net Profit/(Loss) for the period after tax 847.54 3,554.12 112.48 958.25 (after Exceptional and/or Extraordinary items) Total Comprehensive Income for the period [Comprising Profit / (Loss) for the period (after tax) 129.69 783.24 1,003.06 3,620.77 and Other Comprehensive Income (after tax)] 6 Equity Share Capital 1,711.60 1,711.60 1,711.60 1,711.60 Other Equity (Excluding revalution reserve As per Audited Balance Sheet) 51,789.05 Earnings per share (of Rs. 5/- each) (for continuing and discontinued operations) 1. Basic (Rs.) 10.38 0.33 2.48 2.80

ADDITIONAL INFORMATION ON STANDALONE FINANCIALS RESULTS IS AS FOLLOWS

(1/3						
Sr		Quar	ter Ended		Year Ended	
No	Particulars	30-June-24	31-March-24	30-June-23	31-March-24	
		Unaudited	Audited	Unaudited	Audited	
1	Total Income from Operations	27,104.72	34,335.97	30,266.98	1,26,420.93	
2	Net Profit before Tax	135.53	1,159.17	1,294.90	4,761.32	
3	Net Profit after tax	98.01	832.61	961.95	3,525.17	
4	Total Comprehensive Income	115.22	768.16	1,006.76	3,591.67	
Not	01					

The above is an extract of the detailed format of unaudited Financial Results for quarter ended 30 June 2024 filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the aforesaid financial results are available on the Stock Exchange websites, www.nseindia.com and www.bseindia.com and on the Company's website www.banswarasyntex.com. The above unaudited financial results have been reviewed by the Audit Committee and approved by the Board of

Directors at their meetings held on 06 August 2024. The statutory auditors of the Group have reviewed unaudited the financial results for the quarter ended 30 June 2024 in terms of Regulation 33 of the SEBI (Listing Obligations and Disclosure Requirements) Regulations, 2015. For and on behalf of Board of Directors

Banswara Syntex Limited

(Ravindra Kumar Toshniwal)

10.38

Date: 06th August.2024

Place : Banswara

mastertrust

Master Trust L CIN: L65991PB1985PLC006414

Regd. Office: Master Chambers, SCO 19, 3rd Floor Feroze Gandhi Market, Ludhiana-141001, Tel.: 0161-5043500 / 5043513 Email: secretarial@mastertrust.co.in, Website: www.mastertrust.co.in

QTR 1 Consolidated Revenue

1603.6 + 73.50 %

QTR 1 **Consolidated PBT** 454.7 + 82.90 %

QTR 1 Consolidated PAT 454.7 + 81.03 %

STATEMENT OF STANDALONE AND CONSOLIDATED UNAUDITED FINANCIAL RESULTS FOR THE QUARTER ENDED 30.06.2024

(Rs. In Millions)

	(16. III IIIIIII 16)						
Sr.	Particulars		Consolidate	d		Standalone	
No.		Quarter	Quarter	Year	Quarter	Quarter	Year
		ended	ended	Ended	ended	ended	Ended
		30/06/2024	30/06/2023	31/03/2024	30/06/2024	30/06/2023	31/03/2024
		Un-audited	Un-audited	Audited	Un-audited	Un-audited	Audited
1	Total Income from Operations (net)	1603.6	924.3	5005.3	50.2	41.8	210.0
2	Net Profit / (Loss) for the period	454.7	248.6	1438.3	24.5	21.1	84.1
	(before tax and Exceptional Items)						
3	Net Profit / (Loss) for the period	346.5	191.4	1080.8	24.4	21.1	83.0
	(after tax and Exceptional Items)						
4	Total Comprehensive Income for	376.8	213.6	1143.1	295.7	174.6	845.2
	the period (Comprising Profit/(Loss)						
	and other Comprehensive Income)						
5	Equity Share Capital	110.33	108.77	108.77	110.33	108.77	108.77
6	Earnings Per Share (Face Value						
	of Rs. 5/- each)						
	Basic	15.9	8.8	49.7	1.1	1.0	3.8
	Diluted	15.3	8.8	48.9	1.1	1.0	3.8

Notes:

(i) The above is an extract of the detailed format of Quarterly Financial Results filed with the Stock Exchange under Regulation 33 of the SEBI (Listing Obligations and Disclosure Requirements) Regulations, 2015. The full format of the Quarterly Financial Results is available on the website of Bombay Stock Exchange Limited (BSE), www.bseindia.com and Company's website, www.mastertrust.co.in.

(ii) The aforesaid results were placed before and reviewed by the Audit Committee at its meeting held on 7th August. 2024 and approved by the Board of Directors at its meeting held on the same date.

FOR MASTER TRUST LIMITED

Company Secretary & Compliance Officer

(VIKAS GUPTA)

PLACE: LUDHIANA DATE: 07.08.2024

NBFC | Equity Trading* | Derivatives Trading* | Commodity Trading* | Currency Trading*

Wealth Management* | Portfolio Management Services** | Research & Advisory* | Algo Trading Solutions* Merchant Banking* | Insurance*** | Depository* *Master Capital Services Ltd.: (CIN: U67190HR1994PLC076366), Members: NSE, BSE, MCX, NCDEX & MSEI, SEBI Regn. No.: INZ000210539 NSDL SEBI Regn. No. IN-DP-NSDL-108-99| CDSL SEBI Regn. No. IN-DP-CDSL-141-2001 |

Through Master Portfolio Services Limited, CIN: U67120PB1994PLC015331; SEBI Regn No INP000001637 *Through Master Insurance Brokers Limited, U17219PB1995PLC017006, IRDA Regn No.265



Concerned about Evolving Situation in Erdeshi

FOLLOWING POLITICAL TURMOIL IN BANGLADESH.

India's Garment Export Orders may Rise 10-20%

Cotton yarn & fabric exports could benefit more than synthetic and manmade fibres, say experts

New Dethi: fedfar's gurment industry to add roup a 10.20% book in export orders were the healt in months following the political formous in Illinois to the healt in months following the political formous in Illinois in Illinois and elevation in the state of the health in Illinois and elevation in the state of the health in Illinois and political formous interest in the state of the health in the state of the political time. The discretion tentile industry is in a winter port desired at Illinois industry is in a winter and wanth months. But regarders are leaders and wanth months, that regarders are leaders and wanth months. But regarders are leaders and wanth months, that regarders are leaders and the seasons registrous one of the months in the residence of the seasons registrous one of the seasons registrous reg

Export Boost



Railways to Fast-Track Kavach Deployment

Master Trust Ltd

Consolidated Revenue

1603.6

QTR 1 Consolidated PBT

454.7 + 82.90 %

QTR 1 Consolidated PAT 454.7

(174) mastertrust

STATEMENT OF STANDALONE AND CONSOLIDATED UNAUDITED FINANCIAL RESULTS
FOR THE QUARTER ENDED 39.09, 2024

Sr.	Particulars		Committeed	-		(%)	(Fa. in Milliona			
55		Querter Querter		- Contract of the Contract of	Standalone					
	Market Street	anded anded finded anded sold of	strided	Tour Ended						
7		Unwotted	Un-Audited	Audited	3656/2014 Un-austral	30/84/2025	11/15/5/16			
5	Total Income from Operations (net)	1603.6	924.3	5005.3		Unauthed	Author			
2	Not Profit / (Lows) for the period (before	454.7	245.6	1436.3	55.2	41.0	210.0			
ú	tax and Exceptional flems)	100.00		14,00.3	24.5	21.1	64.1			
3	Net Profit / (Loss) for the period (after	346.5	191.4	1080.6	24.4		-			
	tax and Exceptional Items)			1 27		21.1	83.1			
4	Total Comprehensive Income for the	376.6	213.6	1143.1	295.7	174.6	-			
	period (Comprising Profit / (Loss) and	25,110		The state of		378.5	845			
							10000			
	other Comprehensive Income)	-								
5	Equity Share Capital	110.33	108.77	106.77	110:33	108.77	106.7			
6	Earnings Per Share (Face Value of						1001			
-1	Rs. 5/- each)									
	Basic	***								
- 1	Tara Cara	15.9	8.8	49.7	1.1	1.0	1 2			
	Diluted	15.3	8.6	48.9	1.1	1.0	2			

(i) The above is an extract of the detailed format of Quarterly Financial Results Section the Social Exchange under Fu The above is an extract the operation of Experiments (Regulations, 2015. The full formst of the sessibility on the website of Bonbay Stock Exchange Limited (SSE), were bearing to nts) Regulations, 2015. The full formal of the O

Portal to Expedite Visa for Chinese Pros in Place

Move in response to delay cited by local cos in getting experts over, 14 PLI sectors to benefit the portal is to be used, the official said. The move assumes significance as seeme domestic manufacturing firms have found to insert manufacturing firms have found to expedite vise process for Chinese technicies are and experts required by manufacturing firms sevaling the production foliated issue and experts required by manufacturing firms availant the process where founded and and experts required by manufacturing firms availant the process where founded and the second of machinese and train these experts require a visa for 3-4 months for expedite vise process as the special serious for firm and train them and train them on the second of the serious distribution of require of cortain machines, and experts require a visa for 3-4 months for foundation of machinese and train them on the second of the serious firms and train them on the second of the second of the serious firms and train them on the second of the second of the serious forms and train them on the second of the second o

SAFARI INDUSTRIES (INDIA) LIMITED

CIN: L25200MH1960PLC022812

Registered Office: 302-303, A Wing, The Qube, CTS No 1498, A/2, M V Road, Marol, Andheri (East), Mumbai 400059. (T) +91 22 40341688; (F) +91 22 40381650 Email Id: Investor@safari.in, Website: www.safaribags.com.

Other Website: www.urbanjungle.ahop; www.genietravel.com

"INDIA'S #1 LUGGAGE BRAND"

51.			Quarter ende	d	Year ended	
Na.	Particulars	30-Jun-24	31-Mar-24	35-Jun-23	21-Mar-24	
		Unaudited	Audited	Unaudited	Audited	
	Total income from operations	450.02	365.42	425.68	1,550.42	
	Net Profit / (Loss) for the period (before tax, Exceptional and /or Extraordinary items)	57.51	55.92	65.75	230.12	
	Net Profit / (Loss) for the period before tax (after Exceptional and for Extraordinary items)	57.51	55.92	65.73	230.12	
	Net Profit / (Loss) for the period after tax (after Exceptional and for Extraordinary farms.) Total Comprehensive Income for the period [Comprising profit / (loss) for the	44.41	43.19	49.94	175.81	
	period (after tax) and Other Comprehensive Income (after tax))	64.17	42.39	49.80	174.73	
á	Paid-up Equity Share Capital Reserves as shown in the Audited Balance Sheet as at 31 March 2024	9.75	9.75	4.74	9.75 613.72	
а	Earnings Per Equity Share (Face value of ₹ 2/- each) (in ₹) -				0.272	
	(a) Basic (b) Divisid	*9.11	*9.00	*10.53	36.60	

The financial results have been prepared in accordance with Indian Accounting Standards (IND AS) prescribed under Section 133 of the financial results have been prepared in accordance with Indian Accounting Standards (IND AS) prescribed under Section 133 of the SEBI (Listing Obligations & Disclosure Requisions. 2015 (as emended).

The above is an extract of the detailed format of unaudited consolidated financial results or the quarter ended 20 June 2024 field with size exchange under Regulation 33 of SEBI (Listing Obligations & Disclosure Requirements) Regulations. 2015. The full format of unaudited financial results of the quarter ended 20 June 2024 is evaluable on the Company's september which size and of unaudited financial results of the Section and on the stock exchanges websites is were blended commend when results are september of the section and on the stock exchanges websites is were blended commend when results are

_	1 2 2 2					
Se			Year ended			
No		Particulars 28-Jun-24	31-Mar-24	30-Jun-23	31.Mar.24	
20		Unaudited	Audited	Unaudited	Audited	
	Total income from operations		365.05	429.25		
	Profit / (Loss) before exceptional items and tax Profit / (Loss) before Tax	47.70	50.56	60.77	203.78	

For EAFARI INDUSTRIES (INDIA) LIMITED

Genie GENIUS MAGNUM